

Disclaimer

“This is an automated (system-generated) translation provided for convenience. If there is any ambiguity or inconsistency between this translation and the English version of the document, the English version will prevail to the extent permitted by applicable law. If you need any clarification, please call our toll-free number [1800 572 3013] and we will assist you.”

ਅਸਵੀਕਰਤੀ ਸੂਚਨਾ

“ਇਹ ਸੁਵਿਧਾ ਲਈ ਪ੍ਰਦਾਨ ਕੀਤੀ ਗਈ ਇੱਕ ਆਟੋਮੈਟਿਕ (ਸਿਸਟਮ-ਉਤਪੰਨ) ਅਨੁਵਾਦ ਹੈ। ਜੇ ਇਸ ਅਨੁਵਾਦ ਅਤੇ ਦਸਤਾਵੇਜ਼ ਦੇ ਅੰਗਰੇਜ਼ੀ ਸੰਸਕਰਣ ਵਿਚ ਕੋਈ ਅਸਪਸ਼ਟਤਾ ਜਾਂ ਅਸੰਗਤਤਾ ਹੈ, ਤਾਂ ਲਾਗੂ ਕਾਨੂੰਨ ਦੇ ਅਧੀਨ ਅੰਗਰੇਜ਼ੀ ਸੰਸਕਰਣ ਵਧੇਰੇ ਮਹੱਤਵਪੂਰਨ ਰਹੇਗਾ। ਜੇ ਤੁਹਾਨੂੰ ਕਿਸੇ ਵੀ ਸਪਸ਼ਟੀਕਰਨ ਦੀ ਲੋੜ ਹੈ, ਤਾਂ ਕਿਰਪਾ ਕਰਕੇ ਸਾਡੇ ਮੁਫਤ ਸੇਵਾ ਨੰਬਰ [1800 572 3013] 'ਤੇ ਕਾਲ ਕਰੋ ਅਤੇ ਅਸੀਂ ਤੁਹਾਡੀ ਸਹਾਇਤਾ ਕਰਾਂਗੇ।”

Kshema Kisan Sathi Insurance Policy

UIN: IRDAN162RPCR0019V01202526

ਕ੍ਸ਼ੇਮਾ ਕਿਸਾਨ ਸਾਥੀ ਬੀਮਾ ਪਾਲਿਸੀ

ਨੀਤੀਗਤ ਸ਼ਬਦ

ਸੈਕਸ਼ਨ 1: ਅਪਰੇਟਿਵ ਕਲਾਜ਼

ਜਦੋਂ ਕਿ ਤੁਸੀਂ ਅਨੁਸੂਚੀ ਵਿੱਚ ਨਾਮਜ਼ਦ ਬੀਮਾਕਰਤਾ ਨੇ ਇਸ ਸ਼ੇਮਾ ਕਿਸਾਨ ਸਾਥੀ ਬੀਮਾ ਪਾਲਿਸੀ ਨੂੰ ਚੁਣਿਆ ਹੈ ਅਤੇ ਸਾਨੂੰ ਅਰਜ਼ੀ ਦਿੱਤੀ ਹੈ, ਸ਼ੇਮਾ ਜਨਰਲ ਇੰਸ਼ੂਰੈਂਸ ਲਿਮਿਟਡ ਬੀਮਾ ਕਵਰ ਲਈ ਜਿਵੇਂ ਕਿ ਪਾਲਿਸੀ ਵਿੱਚ ਦੱਸਿਆ ਗਿਆ ਹੈ।

ਪ੍ਰਸਤਾਵ, ਨੀਤੀਗਤ ਸ਼ਬਦਾਂ, ਨੀਤੀ ਅਨੁਸੂਚੀ, ਅਨੁਲਗ, ਘੋਸ਼ਣਾਵਾਂ ਅਤੇ ਇਸ ਦੇ ਕਿਸੇ ਵੀ ਸਮਰਥਨ ਨੂੰ ਇੱਕ ਦਸਤਾਵੇਜ਼ ਅਤੇ ਕੋਈ ਵੀ ਸ਼ਬਦ ਜਾਂ ਸਮੀਕਰਨ ਮੰਨਿਆ ਜਾਵੇਗਾ ਜਿਸ ਨਾਲ ਇੱਕ ਵਿਸ਼ੇਸ਼ ਅਰਥ ਜੋੜਿਆ ਗਿਆ ਹੈ।

ਇਸ ਪਾਲਿਸੀ ਦੌਰਾਨ, "ਤੁਸੀਂ", "ਤੁਹਾਡਾ", "ਆਪਣੇ ਆਪ" ਸ਼ਬਦ ਪਾਲਿਸੀ ਅਨੁਸੂਚੀ ਵਿੱਚ ਦਰਸਾਏ ਗਏ ਨਾਮਵਰ ਬੀਮਾਕਰਤਾ ਨੂੰ ਦਰਸਾਉਂਦੇ ਹਨ। "ਅਸੀਂ", "ਅਸੀਂ", "ਸਾਡੀ" ਅਤੇ "ਕੰਪਨੀ" ਸ਼ਬਦ ਸ਼ੇਮਾ ਜਨਰਲ ਇੰਸ਼ੂਰੈਂਸ ਲਿਮਿਟਡ ਨੂੰ ਦਰਸਾਉਂਦੇ ਹਨ।

ਹੁਣ ਇਹ ਨੀਤੀ ਗਵਾਹ ਹੈ ਕਿ ਇਹ ਨੀਤੀ ਇੱਥੇ ਦੱਸੇ ਗਏ ਵੱਖ-ਵੱਖ ਹਿੱਸਿਆਂ, ਭਾਗਾਂ, ਨਿਯਮਾਂ, ਸ਼ਰਤਾਂ, ਅਪਵਾਦਾਂ ਅਤੇ ਪ੍ਰਕਿਰਿਆਵਾਂ ਦੇ ਤਹਿਤ ਦੱਸੀ ਗਈ ਸਮੱਗਰੀ ਦੇ ਅਧੀਨ ਹੈ ਜਾਂ ਇਸ ਦਾ ਸਮਰਥਨ ਜਾਂ ਪ੍ਰਗਟ ਕੀਤਾ ਗਿਆ ਹੈ

ਭਾਗ I: ਫਸਲ ਬੀਮਾ

ਭਾਗ II: ਨਿੱਜੀ ਦੁਰਘਟਨਾ ਬੀਮਾ

ਭਾਗ I: ਫਸਲ ਬੀਮਾ

ਭਾਗ I-ਭਾਗ I a: ਲਾਗੂ ਹੋਣ ਯੋਗਤਾ:

ਨੀਤੀ ਅਨੁਸੂਚੀ ਵਿੱਚ ਦੱਸੀ ਗਈ ਮੌਸਮੀ/ਪਲਾਂਟੇਸ਼ਨ ਫਸਲ ਜਿਸ ਲਈ ਬੈਂਕ ਫਸਲੀ ਕਰਜ਼ਾ ਪ੍ਰਦਾਨ ਕਰਦਾ ਹੈ।

ਭਾਗ I-ਭਾਗ I b: ਬੀਮੇ ਦੀ ਰਕਮ ਦਾ ਅਧਾਰ:

ਕਰਜ਼ਾ ਲੈਣ ਵਾਲੇ ਅਤੇ ਗੈਰ-ਕਰਜ਼ਾ ਲੈਣ ਵਾਲੇ ਗਾਹਕਾਂ ਦੇ ਮਾਮਲੇ ਵਿੱਚ ਬੈਂਕ ਜਾਂ ਐੱਸਓਐੱਫ ਦੁਆਰਾ ਮਨਜ਼ੂਰ ਕੀਤੀ ਗਈ ਕਰਜ਼ਾ ਰਕਮ ਦੀ ਸੀਮਾ ਤੱਕ।

ਭਾਗ I-ਭਾਗ II: ਸ਼ਬਦਾਂ ਦੀ ਪਰਿਭਾਸ਼ਾ

- ਜੇਖਮ/ਪਾਲਿਸੀ ਸ਼ੁਰੂ ਕਰਨ ਦੀ ਮਿਤੀ: ਸ਼ੁਰੂਆਤ ਜਾਂ ਜੇਖਮ ਸ਼ੁਰੂ ਕਰਨ ਦੀ ਮਿਤੀ ਇਸ ਨੀਤੀ ਦੇ ਤਹਿਤ ਕਵਰੇਜ ਸ਼ੁਰੂ ਕਰਨ ਦੀ ਮਿਤੀ ਹੈ ਜਿਵੇਂ ਕਿ ਨੀਤੀ ਅਨੁਸੂਚੀ ਵਿੱਚ ਦੱਸਿਆ ਗਿਆ ਹੈ।
- ਫਸਲ: ਫਸਲ ਦਾ ਅਰਥ ਹੋਵੇਗਾ ਇੱਕੋ ਕਿਸਮ ਦਾ ਪੌਦਾ ਜੋ ਇੱਕ ਪਰਿਭਾਸ਼ਿਤ ਚਾਰਦੀਵਾਰੀ ਫਾਰਮ ਵਿੱਚ ਇੱਕ ਜਗ੍ਹਾ ਉੱਤੇ ਉਗਾਇਆ ਜਾਂਦਾ ਹੈ ਅਤੇ ਲਾਭ ਜਾਂ ਰੋਜ਼ੀ-ਰੋਟੀ ਲਈ ਵੱਡੇ ਪੱਧਰ ਉੱਤੇ ਕੱਟਿਆ ਜਾਂਦਾ ਹੈ ਅਤੇ ਜਿਸ ਨੂੰ ਬੀਜਾਂ ਤੋਂ ਜਾਂ ਕਿਸੇ ਵੀ ਕਿਸਮ ਨਾਲ ਉਗਾਇਆ ਜਾ ਸਕਦਾ ਹੈ।
- ਡਿਜੀਟਲ ਪ੍ਰਸਤਾਵ ਫਾਰਮ (ਡੀ. ਪੀ. ਐੱਫ.) ਇੱਕ ਅਜਿਹਾ ਫਾਰਮ ਹੈ ਜਿੱਥੇ ਜਾਂ ਤਾਂ ਤੁਸੀਂ (ਸ਼ੇਮਾ ਮੈਬਾਈਲ ਐਪਲੀਕੇਸ਼ਨ ਵਿੱਚ ਆਪਣੇ ਲੌਗਇਨ ਪ੍ਰਮਾਣ ਪੱਤਰਾਂ ਦੀ ਵਰਤੋਂ ਕਰਦੇ ਹੋਏ) ਜਾਂ ਤੁਹਾਡਾ ਅਧਿਕਾਰਤ ਨੁਮਾਇੰਦਾ (ਇਸ ਦੀ ਪੁਸ਼ਟੀ ਵਨ ਟਾਈਮ ਪਾਸਵਰਡ ਰਾਹੀਂ ਕੀਤੀ ਜਾਣੀ ਚਾਹੀਦੀ ਹੈ।

- d) ਫਸਲਾਂ ਦੀ ਮਿਆਦ: ਬਹੁ-ਚੁਆਈ ਵਾਲੀਆਂ ਫਸਲਾਂ ਦੇ ਮਾਮਲੇ ਵਿੱਚ ਬੁਆਈ ਤੋਂ ਲੈ ਕੇ ਵਾਢੀ ਦੀ ਆਖਰੀ ਚੁਆਈ ਦੀ ਸ਼ੁਰੂਆਤ ਤੱਕ ਦੀ ਮਿਆਦ ਅਤੇ ਸਿੰਗਲ ਚੁਆਈ ਵਾਲੀਆਂ ਫਸਲਾਂ ਲਈ ਵਾਢੀ ਦੀ ਸ਼ੁਰੂਆਤ ਅਤੇ ਪੈਂਦੇ ਲਈ ਵੱਧ ਤੋਂ ਵੱਧ 1 ਸਾਲ
- e) ਕਲੇਮ ਐਕਸੈਸ/ਡਿਡਕਟੀਬਲ: ਪਾਲਿਸੀ ਅਨੁਸੂਚੀ ਵਿੱਚ ਦਰਸਾਈ ਗਈ ਇੱਕ ਰਕਮ ਜੋ ਤੁਹਾਨੂੰ ਹਰੇਕ ਬੀਮਾ ਕਲੇਮ ਲਈ ਆਪਣੇ ਆਪ ਸਹਿਣੀ ਚਾਹੀਦੀ ਹੈ।
- f) ਸਮਰਥਨ: ਇਸ ਦਾ ਅਰਥ ਹੈ ਤੁਹਾਡੇ ਦੁਆਰਾ ਲਿਖਤੀ ਰੂਪ ਵਿੱਚ ਜਾਂ ਸ਼ੇਮਾ ਮੋਬਾਈਲ ਐਪਲੀਕੇਸ਼ਨ ਰਾਹੀਂ ਬੇਨਤੀ ਕੀਤੀ ਗਈ ਕੋਈ ਵੀ ਤਬਦੀਲੀ ਜੋ ਨੀਤੀ ਵਿੱਚ ਕੀਤੀ ਜਾਣੀ ਹੈ ਅਤੇ ਜਿਸ ਲਈ ਸਾਡੇ ਦੁਆਰਾ ਲਿਖਤੀ ਰੂਪ ਵਿੱਚ ਸਹਿਮਤੀ ਦਿੱਤੀ ਗਈ ਹੈ।
- g) ਨਾਮਜ਼ਦਗੀ ਵਿੰਡੋ: ਕੰਪਨੀ ਦੁਆਰਾ ਇਸ ਨੀਤੀ ਤਹਿਤ ਕਿਸੇ ਵਿਸ਼ੇਸ਼ ਫਸਲ ਸੀਜ਼ਨ ਲਈ ਨਾਮਜ਼ਦਗੀ ਲਈ ਐਲਾਨੀ ਗਈ ਮਿਆਦ।
- h) ਪਸ਼ੂ ਹਮਲਾ: ਪਾਲਿਸੀ ਵਿੱਚ ਦਰਸਾਏ ਗਏ ਜਾਨਵਰਾਂ ਦੁਆਰਾ ਛਾਪੇ/ਚਰਾਉਣ ਨਾਲ ਬੀਮਾਕ੍ਰਿਤ ਫਸਲ ਨੂੰ ਨੁਕਸਾਨ ਜਾਂ ਨੁਕਸਾਨ ਹੁੰਦਾ ਹੈ।
- i) ਵਾਢੀ ਦਾ ਅਰਥ ਹੈ ਬੀਮਾਕ੍ਰਿਤ ਫਸਲ ਤੋਂ ਉਪਜ ਕੱਟਣ/ਇਕੱਠੀ ਕਰਨ ਲਈ ਕੀਤੀ ਗਈ ਕੋਈ ਵੀ ਕਾਰਵਾਈ।
- j) ਮੁਆਵਜ਼ੇ ਦੀ ਪ੍ਰਤੀਸ਼ਤਤਾ: ਇਹ ਅਸਲ ਨੁਕਸਾਨ ਜਾਂ ਬੀਮੇ ਦੀ ਰਕਮ, ਜੋ ਵੀ ਘੱਟ ਹੋਵੇ, ਦੀ ਪ੍ਰਤੀਸ਼ਤਤਾ ਹੈ ਜੋ ਕਿਸੇ ਵੀ ਦਾਅਵੇ ਦੀ ਸਥਿਤੀ ਵਿੱਚ ਅਦਾ ਕੀਤੀ ਜਾਵੇਗੀ ਅਤੇ ਜਿਵੇਂ ਕਿ ਪਾਲਿਸੀ ਅਨੁਸੂਚੀ ਵਿੱਚ ਦਿਖਾਇਆ ਗਿਆ ਹੈ।
- k) ਬੀਮਾਕ੍ਰਿਤ ਵਿਅਕਤੀ ਦਾ ਅਰਥ ਹੈ ਪਾਲਿਸੀ ਦੀ ਅਨੁਸੂਚੀ ਵਿੱਚ ਨਾਮਜ਼ਦ ਵਿਅਕਤੀ।
- l) ਪਦਾਰਥਕ ਪਰਿਵਰਤਨ: ਉਹ ਪਰਿਵਰਤਨ ਜੋ ਜੋਖਮ ਨੂੰ ਅੰਡਰਰਾਈਟ ਕਰਨ ਲਈ ਬੀਮਾਕਰਤਾ ਦੇ ਫੈਸਲੇ ਨੂੰ ਪਦਾਰਥਕ ਤੌਰ ਉੱਤੇ ਪ੍ਰਭਾਵਿਤ ਕਰਦੇ ਹਨ, ਜਿਸ ਵਿੱਚ ਬੀਜਾਈ ਦੀਆਂ ਤਰੀਕਾਂ ਵਿੱਚ ਤਬਦੀਲੀ ਜਾਂ ਬੀਮਾਕ੍ਰਿਤ ਫਸਲ ਵਿੱਚ ਤਬਦੀਲੀ ਸ਼ਾਮਲ ਹੈ ਪਰ ਇਸ ਤੱਕ ਸੀਮਿਤ ਨਹੀਂ ਹੈ।
- m) ਬੀਮਾ ਦੀ ਮਿਆਦ: ਉਹ ਮਿਆਦ ਜਿਸ ਲਈ ਬੀਮਾ ਦਾ ਇਕਰਾਰਨਾਮਾ ਵੈਧ ਹੈ ਜਿਵੇਂ ਕਿ ਪਾਲਿਸੀ ਅਨੁਸੂਚੀ ਵਿੱਚ ਦਿਖਾਇਆ ਗਿਆ ਹੈ, ਜਦੋਂ ਤੱਕ ਪਾਲਿਸੀ ਰੱਦ ਨਹੀਂ ਕੀਤੀ ਜਾਂਦੀ, ਜਿਸ ਸਥਿਤੀ ਵਿੱਚ ਬੀਮਾ ਦੀ ਮਿਆਦ ਪ੍ਰਭਾਵਾਤੇ ਖਤਮ ਹੋ ਜਾਵੇਗੀ।
- n) ਨੀਤੀ: ਨੀਤੀ ਦਾ ਅਰਥ ਹੈ ਇਹ ਨੀਤੀ ਦੇ ਸ਼ਬਦ, ਨੀਤੀ ਅਨੁਸੂਚੀ ਅਤੇ ਕੋਈ ਵੀ ਲਾਗੂ ਅਨੁਲਗ ਸਮਰਥਨ ਜਾਂ ਵਿਸਤਾਰ ਜੋ ਇਸ ਨਾਲ ਜੁੜੇ ਹੋਏ ਹਨ ਅਤੇ ਇਸ ਦਾ ਹਿੱਸਾ ਹਨ। ਨੀਤੀ ਵਿੱਚ ਇਸ ਹੱਦ ਦਾ ਵੇਰਵਾ ਹੁੰਦਾ ਹੈ।
- o) ਨੀਤੀ ਦੀ ਸਮਾਪਤੀ ਮਿਤੀ: ਮੌਸਮੀ ਫਸਲਾਂ ਲਈ ਨੀਤੀ ਉਦੋਂ ਖਤਮ ਹੋ ਜਾਵੇਗੀ ਜਦੋਂ ਵਾਢੀ ਦੀ ਪ੍ਰਕਿਰਿਆ ਖੇਤ ਵਿੱਚ ਜਾਂ ਫਸਲ ਦੀ ਮਿਆਦ ਦੇ ਅਧਾਰਾਤੇ ਨੀਤੀ ਅਨੁਸੂਚੀ ਵਿੱਚ ਦੱਸੀ ਗਈ ਮਿਆਦ ਖਤਮ ਹੋਣ ਦੀ ਮਿਤੀ ਨੂੰ ਸ਼ੁਰੂ ਕੀਤੀ ਜਾਂਦੀ ਹੈ।
- p) ਪਾਲਿਸੀ ਅਨੁਸੂਚੀ: ਉਹ ਦਸਤਾਵੇਜ਼ ਜਿਸ ਵਿੱਚ ਬੀਮਾ ਇਕਰਾਰਨਾਮੇ ਨਾਲ ਸਬੰਧਤ ਸਾਰੇ ਵੇਰਵੇ ਹੁੰਦੇ ਹਨ ਅਤੇ ਪਾਲਿਸੀ ਦੇ ਸ਼ਬਦਾਂ, ਸਮਰਥਨ ਅਤੇ ਕਿਸੇ ਹੋਰ ਜੁੜੇ ਅਨੁਲਗ ਦਾ ਹਿੱਸਾ ਹੁੰਦੇ ਹਨ।
- q) ਵਾਢੀ ਤੋਂ ਬਾਅਦ ਦੇ ਨੁਕਸਾਨ: ਇੱਕ ਵਾਰ ਜਦੋਂ ਫਸਲ/ਉਪਜ ਨੂੰ ਜ਼ਮੀਨ/ਫਸਲ ਤੋਂ ਵੱਖ ਕਰ ਦਿੱਤਾ ਜਾਂਦਾ ਹੈ ਤਾਂ ਫਸਲ/ਉਪਜ ਨੂੰ ਨੁਕਸਾਨ ਜਾਂ ਨੁਕਸਾਨ ਹੁੰਦਾ ਹੈ।
- r) ਪ੍ਰਸਤਾਵ ਫਾਰਮ: ਭੌਤਿਕ/ਇਲੈਕਟ੍ਰੋਨਿਕ ਦਸਤਾਵੇਜ਼ ਜੋ ਤੁਹਾਡੇ, ਖੇਤ, ਫਸਲ ਅਤੇ ਜੋਖਮ ਨਾਲ ਸਬੰਧਤ ਕਿਸੇ ਵੀ ਹੋਰ ਸਮੱਗਰੀ ਦੀ ਜਾਣਕਾਰੀ ਦਿੰਦਾ ਹੈ ਅਤੇ ਸਹੀ ਮਿਤੀ/ਈ-ਮਿਤੀ ਅਤੇ ਦਸਤਖਤ/ਅੰਗੂਠੇ ਦਾ ਨਿਸ਼ਾਨ ਹੈ।
- s) ਪ੍ਰੀਮੀਅਮ: ਇਸ ਪਾਲਿਸੀ ਦੇ ਤਹਿਤ ਬੀਮਾ ਕਵਰੇਜ ਦੀ ਖਰੀਦ ਲਈ ਪਾਲਿਸੀ ਅਨੁਸੂਚੀ ਵਿੱਚ ਦਰਸਾਈ ਗਈ ਰਕਮ।

Kshema Kisan Sathi Insurance Policy

UIN: IRDAN162RPCR0019V01202526

- t) ਬੀਮੇ ਦੀ ਰਕਮ: ਪਾਲਿਸੀ ਅਨੁਸੂਚੀ ਵਿੱਚ ਦਰਸਾਈ ਗਈ ਫਸਲ ਬੀਮੇ ਦੀ ਰਕਮ ਜੋ ਬੀਮਾ ਦੀ ਮਿਆਦ ਦੌਰਾਨ ਕਿਸੇ ਵੀ ਇੱਕ ਦਾਅਵੇ ਲਈ ਜਾਂ ਕੁੱਲ ਮਿਲਾ ਕੇ ਸਾਰੇ ਦਾਅਵਿਆਂ ਲਈ ਪਾਲਿਸੀ ਦੇ ਤਹਿਤ ਸਾਡੀ ਵੱਧ ਤੋਂ ਵੱਧ ਦੇਣਦਾਰੀ ਹੋਵੇਗੀ।
- u) ਉਡੀਕ ਦੀ ਮਿਆਦ: ਇੱਕ ਉਡੀਕ ਦੀ ਮਿਆਦ ਉਹ ਸਮਾਂ ਹੈ ਜੋ ਇਸ ਪਾਲਿਸੀ ਦੇ ਤਹਿਤ ਦੱਸਿਆ ਗਿਆ ਹੈ ਜਿਸ ਲਈ ਤੁਹਾਨੂੰ ਕਵਰੇਜ ਲਾਗੂ ਹੋਣ ਤੋਂ ਪਹਿਲਾਂ ਇੰਤਜ਼ਾਰ ਕਰਨਾ ਚਾਹੀਦਾ ਹੈ। ਬੀਮਿਤ ਵਿਅਕਤੀ ਕਿਸੇ ਵੀ ਲਾਭ ਲਈ ਯੋਗ ਨਹੀਂ ਹੋਵੇਗਾ।

ਭਾਗ I-ਭਾਗ III: ਕਵਰੇਜ

ਹੇਠਾਂ ਸੂਚੀਬੱਧ ਖਤਰੇ ਦੇ ਵਾਪਰਨ ਉੱਤੇ, ਫਸਲ ਨੂੰ ਨੁਕਸਾਨ ਪਹੁੰਚਣ ਉੱਤੇ, ਤੁਸੀਂ ਇਸ ਪਾਲਿਸੀ ਦੇ ਤਹਿਤ ਇੱਕ ਬੀਮਾ ਕਲੇਮ ਦੇ ਹੱਕਦਾਰ ਹੋਵੋਗੇ।

- ਚੱਕਰਵਾਤ
- ਭੁਚਾਲ
- ਬਿਜਲੀ ਡਿੱਗਣ ਕਾਰਨ ਲੱਗੀ ਅੱਗ
- ਹੜ
- ਤੂਫਾਨੀ ਤੂਫਾਨ
- ਹੜ (ਹਾਈਡ੍ਰੋਫਿਲਿਕ ਫਸਲਾਂ ਉੱਤੇ ਲਾਗੂ ਨਹੀਂ)
- ਜ਼ਮੀਨ ਖਿਸਕਣ
- ਸੁਨਾਮੀ
- ਹੇਠਾਂ ਸੂਚੀਬੱਧ ਪਸ਼ੂ ਹਮਲਾ (ਪਾਲਿਸੀ ਦੀ ਰਕਮ ਦੇ ਵੱਧ ਤੋਂ ਵੱਧ 25 ਪ੍ਰਤੀਸ਼ਤ ਲਈ)।
 - ਹਾਥੀ
 - ਜੰਗਲੀ ਸੂਰ

ਭਾਗ I-ਭਾਗ IV: ਇਹ ਨੀਤੀ ਕਿਸ ਨੂੰ ਜਾਰੀ ਕੀਤੀ ਗਈ ਹੈ।

- I. ਪਾਲਿਸੀ ਤੁਹਾਨੂੰ ਜਾਰੀ ਕੀਤੀ ਜਾਂਦੀ ਹੈ ਅਤੇ ਪਾਲਿਸੀ ਤੁਹਾਡੀ ਫਸਲ ਨੂੰ ਕਵਰ ਕਰਦੀ ਹੈ ਜਿਸ ਦੇ ਵਿਰੁੱਧ ਉਸ ਬੈਂਕ ਤੋਂ ਕਰਜ਼ਾ ਲਿਆ ਗਿਆ ਹੈ ਜਿਸ ਦਾ ਨਾਮ ਨੀਤੀ ਅਨੁਸੂਚੀ ਵਿੱਚ ਹਾਈਪੋਥੀਕੇਸ਼ਨ ਦੇ ਤਹਿਤ ਜ਼ਿਕਰ ਕੀਤਾ ਗਿਆ ਹੈ।
- II. ਜੇਕਰ ਇੱਕ ਤੋਂ ਵੱਧ ਮਾਲਕ ਜਾਂ ਕਾਸ਼ਤਕਾਰ ਜਾਂ ਕਰਜ਼ਦਾਰ ਹਨ, ਤਾਂ ਪਾਲਿਸੀ ਪ੍ਰਿੰਸੀਪਲ ਬੈਰੋਅਰ ਜਾਂ ਤੁਹਾਡੇ ਸਾਰਿਆਂ ਦੁਆਰਾ ਨਾਮਜ਼ਦ ਕੀਤੇ ਗਏ ਸਹਿ-ਮਾਲਕ ਜਾਂ ਸਹਿ-ਕਾਸ਼ਤਕਾਰ ਨੂੰ ਜਾਰੀ ਕੀਤੀ ਜਾਵੇਗੀ ਅਤੇ "ਕੋਈ ਇਤਰਾਜ਼ ਨਹੀਂ" ਪ੍ਰਦਾਨ ਕਰੇਗੀ।
- III. ਜੇਕਰ ਤੁਸੀਂ ਕਿਸੇ ਬੈਂਕ ਨਾਲ ਬੀਮਿਤ ਸੰਪਤੀ ਨੂੰ ਗਿਰਵੀ ਰੱਖਿਆ ਹੈ, ਗਿਰਵੀ ਰੱਖਿਆ ਹੈ ਜਾਂ ਅਨੁਮਾਨ ਲਗਾਇਆ ਹੈ, ਤਾਂ ਪਾਲਿਸੀ ਅਨੁਸੂਚੀ ਵਿੱਚ ਇੱਕ ਐਗਰੀਡ ਬੈਂਕ ਕਲਾਜ਼ਾ ਦਿਖਾਈ ਦੇਵੇਗਾ ਅਤੇ ਅਜਿਹੇ ਦੂਜੇ ਬੈਂਕ ਦਾ ਨਾਮ ਇਸ ਨੀਤੀ ਵਿੱਚ ਸ਼ਾਮਲ ਕੀਤਾ ਜਾਵੇਗਾ।

ਭਾਗ I-ਭਾਗ V: ਹੇਠ ਲਿਖੇ ਨੁਕਸਾਨ ਇਸ ਨੀਤੀ ਅਧੀਨ ਕਵਰ ਨਹੀਂ ਕੀਤੇ ਜਾਣਗੇ।

ਅਸੀਂ ਹੇਠ ਲਿਖਿਆਂ ਕਾਰਨ ਹੋਏ ਨੁਕਸਾਨ ਅਤੇ/ਜਾਂ ਨੁਕਸਾਨ ਨੂੰ ਕਵਰ ਨਹੀਂ ਕਰਾਂਗੇ:

- a) ਯੁੱਧ ਦੇ ਨਤੀਜੇ ਵਜੋਂ ਨੁਕਸਾਨ, ਹਮਲਾ, ਵਿਦੇਸ਼ੀ ਦੁਸ਼ਮਣ ਦੀ ਕਾਰਵਾਈ, ਦੁਸ਼ਮਣੀ (ਭਾਵੇਂ ਯੁੱਧ ਦਾ ਐਲਾਨ ਕੀਤਾ ਜਾਵੇ ਜਾਂ ਨਾ) ਘਰੇਲੂ ਯੁੱਧ, ਵਿਦਰੋਹ, ਕ੍ਰਾਂਤੀ, ਵਿਦਰੋਹ, ਫੌਜੀ ਜਾਂ ਹਫ਼ਤਾਪੀ ਹੋਈ ਸ਼ਕਤੀ, ਜ਼ਬਤ, ਨਾਟੀ
- b) ਕਿਸੇ ਵੀ ਪ੍ਰਮਾਣੂ ਬਾਲਣ ਜਾਂ ਪ੍ਰਮਾਣੂ ਬਾਲਣ ਜਾਂ ਰੇਡੀਓ ਐਕਟਿਵ, ਜ਼ਹਿਰੀਲੇ, ਵਿਸਫੋਟਕ ਜਾਂ ਖਤਰਨਾਕ ਦੇ ਬਲਣ ਨਾਲ ਕਿਸੇ ਵੀ ਪ੍ਰਮਾਣੂ ਰਹਿੰਦ-ਖੁਹੰਦ ਤੋਂ ਰੇਡੀਓ ਐਕਟੀਵਿਟੀ ਦੁਆਰਾ ਆਇਓਨਾਈਜ਼ਿੰਗ ਰੇਡੀਏਸ਼ਨ ਜਾਂ ਗੰਦਗੀ ਤੋਂ ਪੈਦਾ ਹੋਣਾ
- c) ਕਿਸੇ ਵੀ ਕਿਸਮ ਜਾਂ ਵਰਣਨ ਦਾ ਸਿੱਟੇ ਵਜੋਂ ਨੁਕਸਾਨ।
- d) ਹਾਨੀਕਾਰਕ ਨੁਕਸਾਨ, ਅੱਗਜਨੀ ਅਤੇ ਹੋਰ ਰੋਕਥਾਮਯੋਗ ਜੋਖਮ
- e) ਅੱਤਵਾਦੀ ਗਤੀਵਿਧੀਆਂ ਕਾਰਨ ਫਸਲਾਂ ਨੂੰ ਕੋਈ ਨੁਕਸਾਨ
- f) ਕਿਸੇ ਵੀ ਕਿਸਮ ਦਾ ਪ੍ਰਦੂਸ਼ਨ ਜਾਂ ਗੰਦਗੀ
- g) ਕਿਸੇ ਵੀ ਸਰਕਾਰ ਜਾਂ ਕਿਸੇ ਹੋਰ ਨਾਗਰਿਕ ਅਥਾਰਟੀ ਦੇ ਆਦੇਸ਼ ਕਾਰਨ ਰਾਜਨੀਤਿਕ ਜੋਖਮ ਜਾਂ ਨੁਕਸਾਨ ਜਾਂ ਨੁਕਸਾਨ
- h) ਜੁਆਲਾਮੁਖੀ ਫਟਣਾ, ਤੱਟਵਰਤੀ ਜਾਂ ਨਦੀ ਦਾ ਕਟਾਵ ਜਾਂ ਕੁਦਰਤ ਦੇ ਹੋਰ ਝਟਕੇ
- i) ਚੋਰੀ, ਦੰਗੇ ਅਤੇ ਹਫ਼ਤਾਲ
- j) ਬੀਮਾ ਦੀ ਮਿਆਦ ਦੌਰਾਨ ਪਾਲਿਸੀ ਅਨੁਸੂਚੀ ਵਿੱਚ ਜ਼ਿਕਰ ਨਾ ਕੀਤੀ ਗਈ ਫਸਲ ਦੀ ਕਾਸ਼ਤ
- k) ਫਸਲਾਂ ਦੀ ਪੈਦਾਵਾਰ ਲਈ ਵਾਢੀ ਤੋਂ ਬਾਅਦ ਦਾ ਨੁਕਸਾਨ ਭਾਵੇਂ ਕਿ ਖੇਤ ਵਿੱਚ ਕੱਟਿਆ ਹੋਇਆ ਅਤੇ ਫੈਲਾਇਆ ਹੋਇਆ ਹੋਵੇ
- l) ਵਿਸ਼ੇਸ਼ ਤੌਰ 'ਤੇ ਕਵਰ ਕੀਤੇ ਜਾਣ ਤੋਂ ਇਲਾਵਾ ਕਿਸੇ ਹੋਰ ਜਾਨਵਰ ਦੁਆਰਾ ਕੀਤਾ ਗਿਆ ਨੁਕਸਾਨ/ਨੁਕਸਾਨ।
- m) ਪਾਲਿਸੀ ਅਨੁਸੂਚੀ ਦੇ ਤਹਿਤ ਨਿਰਧਾਰਤ ਕੀਤੀ ਗਈ ਵਾਧੂ/ਕਟੌਤੀਯੋਗ ਰਕਮ ਦਾ ਦਾਅਵਾ ਕਰੋ।
- n) ਹਫ਼ਤਾ ਵਿੱਚ ਹਾਈਡ੍ਰੋਫਿਲਿਕ ਫਸਲਾਂ ਦੀ ਕਵਰੇਜ
- o) ਕਿਸੇ ਹੋਰ ਖਤਰੇ ਦੇ ਕਾਰਨ, ਜੇ ਸਪੱਸ਼ਟ ਤੌਰ ਉੱਤੇ ਨੀਤੀ ਅਨੁਸੂਚੀ ਵਿੱਚ ਸ਼ਾਮਲ ਨਹੀਂ ਹੈ।
- p) ਸਹਾਇਕ ਸੰਰਚਨਾਵਾਂ ਜਿਵੇਂ ਕਿ ਸਟੈਕਿੰਗ, ਟ੍ਰੇਲਿਸ ਆਦਿ ਦੀ ਲਾਗਤ।
- q) ਉਡੀਕ ਦੀ ਮਿਆਦ: ਪਾਲਿਸੀ ਦੀ ਸ਼ੁਰੂਆਤ ਤੋਂ ਪਹਿਲੇ 7 ਦਿਨਾਂ ਦੇ ਅੰਦਰ।
- r) ਇੰਟਰਕ੍ਰੋਪਿੰਗ ਅਤੇ ਮਿਕਸਡ ਕ੍ਰੋਪਿੰਗ ਕਾਸ਼ਤ।

ਭਾਗ I-ਭਾਗ VI: ਬੀਮਾ ਦਾਅਵਾ ਕਿਵੇਂ ਦਰਜ ਕਰਨਾ ਹੈ ਅਤੇ ਤੁਹਾਡੀ ਜ਼ਿੰਮੇਵਾਰੀ

ਇਸ ਪਾਲਿਸੀ ਦੇ ਤਹਿਤ ਕਵਰ ਕੀਤੇ ਗਏ ਬੀਮੇ ਦੇ ਖਤਰੇ ਦੇ ਕਾਰਨ ਕਿਸੇ ਵੀ ਨੁਕਸਾਨ ਦੀ ਮੰਦਭਾਗੀ ਸਥਿਤੀ ਵਿੱਚ, ਜਿਸ ਦੇ ਨਤੀਜੇ ਵਜੋਂ ਫਸਲ ਨੂੰ ਨੁਕਸਾਨ ਜਾਂ ਨੁਕਸਾਨ ਹੋ ਸਕਦਾ ਹੈ, ਤੁਹਾਨੂੰ ਤੁਰੰਤ ਫਾਲੋਆਈ ਲੈਣ ਦੀ ਲੋੜ ਹੈ।

- a) ਨੁਕਸਾਨ ਦੀ ਤੁਰੰਤ ਸੂਚਨਾ ਕ੍ਰੇਮਾ ਐਪਲੀਕੇਸ਼ਨ ਰਾਹੀਂ ਜਾਂ ਈਮੇਲ ਰਾਹੀਂ customer.support@kshema.co ਜਾਂ ਟੈਲ-ਫ੍ਰੀ ਨੰਬਰ 18005723013 'ਤੇ ਆਪਣੇ ਪਾਲਿਸੀ ਵੇਰਵਿਆਂ ਨਾਲ 24 ਘੰਟਿਆਂ ਤੋਂ ਬਾਅਦ ਨਾ ਦਿਓ।
- b) ਨੁਕਸਾਨ ਨੂੰ ਘੱਟ ਕਰਨ ਲਈ ਸਾਰੇ ਕਦਮ ਚੁੱਕੋ, ਜਿਵੇਂ ਕਿ ਕੋਈ ਬੀਮਾ ਨਹੀਂ ਲਿਆ ਗਿਆ ਹੈ।
- c) ਕ੍ਰੇਮਾ ਐਪਲੀਕੇਸ਼ਨ ਰਾਹੀਂ ਫਸਲ ਦੇ ਨੁਕਸਾਨ/ਨੁਕਸਾਨ ਦੀਆਂ ਤਸਵੀਰਾਂ ਲਓ।
- d) ਸ਼ੇਮਾ ਐਪਲੀਕੇਸ਼ਨ ਦੀ ਵੀਡੀਓ ਗਾਈਡ ਵਿੱਚ ਦਿੱਤੇ ਨਿਰਦੇਸ਼ ਅਨੁਸਾਰ ਪੂਰੇ ਪ੍ਰਭਾਵਿਤ ਖੇਤਰ ਦੀ ਵੀਡੀਓ ਲਓ।

- e) ਨੁਕਸਾਨ ਦੇ ਸਮੇਂ ਅਤੇ ਮਿਤੀ ਅਤੇ ਸਥਾਨ ਉੱਤੇ ਉਹਨਾਂ ਦੇ ਮੁੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਅੰਦਾਜ਼ਨ ਨੁਕਸਾਨ ਦੇ ਨਾਲ ਨੁਕਸਾਨ/ਨੁਕਸਾਨ ਦਾ ਪੂਰਾ ਵੇਰਵਾ ਦਿਓ। ਅੰਦਾਜ਼ਨ ਨੁਕਸਾਨ ਵਿੱਚ ਕਿਸੇ ਵੀ ਕਿਸਮ ਦਾ ਲਾਭ ਸ਼ਾਮਲ ਨਾ ਕਰੋ।
- f) ਜੇ ਨੁਕਸਾਨ ਦੇ ਸਮੇਂ ਇੱਕੋ ਫਸਲ ਨੂੰ ਕਵਰ ਕੀਤਾ ਜਾਂਦਾ ਹੈ, ਤਾਂ ਹੋਰ ਸਾਰੇ ਬੀਮੇ ਦੇ ਵੇਰਵਿਆਂ ਦੀ ਜਾਣਕਾਰੀ ਦਿਓ।
- g) ਨੁਕਸਾਨ ਦੀ ਤਸਦੀਕ/ਮੁਲਾਂਕਣ ਪੂਰਾ ਹੋਣ ਤੱਕ ਖਰਾਬ ਹੋਈ ਫਸਲ/ਉਪਜ ਦੀ ਸੁਰੱਖਿਆ ਕਰੋ ਅਤੇ ਨੁਕਸਾਨ ਨੂੰ ਘਟਾਉਣ ਲਈ ਸਾਰੇ ਕਦਮ ਚੁੱਕੋ।
- h) ਸ਼ੇਮਾ ਕਲੇਮਜ਼ ਟੀਮ ਦੁਆਰਾ ਲੋੜੀਂਦੇ ਸਾਰੇ ਦਸਤਾਵੇਜ਼/ਜਾਣਕਾਰੀ ਪ੍ਰਦਾਨ ਕਰੋ।
- i) ਹੜ੍ਹ/ਹੜ੍ਹ/ਚੱਕਰਵਾਤ ਦੇ ਦਾਅਵਿਆਂ ਦੇ ਮਾਮਲੇ ਵਿੱਚ, ਫੋਟੋਆਂ ਅਤੇ ਵੀਡੀਓ ਹਰ ਬਦਲਵੀਂ ਮਿਤੀ ਤੱਕ ਜਮ੍ਹਾਂ ਕੀਤੇ ਜਾਣਗੇ ਜਦੋਂ ਤੱਕ ਨੁਕਸਾਨ ਦੀ ਕੋਈ ਸੰਭਾਵਨਾ ਨਹੀਂ ਹੁੰਦੀ।

ਭਾਗ I-ਭਾਗ VII: ਇਸ ਹਿੱਸੇ ਉੱਤੇ ਲਾਗੂ ਹੋਣ ਵਾਲੀਆਂ ਵਿਸ਼ੇਸ਼ ਸ਼ਰਤਾਂ:

- i. ਬੀਮਾਕ੍ਰਿਤ ਫਸਲ: ਇਹ ਪਾਲਿਸੀ ਸ਼ੁਰੂ ਤੋਂ ਹੀ ਰੱਦ ਹੋ ਜਾਂਦੀ ਹੈ ਜੇਕਰ ਖੇਤ ਵਿੱਚ ਫਸਲ ਬੀਮਾਕ੍ਰਿਤ ਫਸਲ ਤੋਂ ਵੱਖਰੀ ਹੈ ਜਾਂ ਖੇਤ ਵਿੱਚ ਮਿਸ਼ਰਤ ਫਸਲ/ਅੰਤਰ ਫਸਲ (ਕੋਈ ਹੋਰ ਫਸਲ) ਹੈ।
- ii. ਲਾਗਤ: ਖੇਤ ਵਿੱਚੋਂ ਕਿਸੇ ਵੀ ਨੁਕਸਾਨੀਆਂ ਫਸਲਾਂ, ਮਲਬੇ ਜਾਂ ਕਿਸੇ ਵੀ ਪਦਾਰਥ ਨੂੰ ਹਟਾਉਣ ਲਈ ਤੁਹਾਡੇ ਦੁਆਰਾ ਕੀਤਾ ਗਿਆ ਕੋਈ ਵੀ ਖਰਚਾ, ਭਾਵੇਂ ਇਹ ਨੁਕਸਾਨ ਕਵਰ ਕੀਤੇ ਗਏ ਖ਼ਤਰਿਆਂ ਕਾਰਨ ਹੋਇਆ ਹੋਵੇ ਜਾਂ ਹੋਰ, ਨਹੀਂ ਹੋਵੇਗਾ।
- iii. ਵਾਧੂ ਰਕਮ: ਪ੍ਰਤੀ ਕਲੇਮ ਪੰਜ ਸੌ ਰੁਪਏ ਜੋ ਤੁਹਾਨੂੰ ਇਸ ਪਾਲਿਸੀ ਉੱਤੇ ਕੀਤੇ ਗਏ ਹਰੇਕ ਕਲੇਮ ਲਈ ਆਪਣੀ ਜੇਬ ਤੋਂ ਅਦਾ ਕਰਨੀ ਪਵੇਗੀ।
- iv. ਯੋਗਦਾਨ ਦੀ ਧਾਰਾ: ਇੱਕੋ ਖੇਤ ਵਿੱਚ ਇੱਕੋ ਫਸਲ ਦੀ ਸਥਿਤੀ ਵਿੱਚ ਇੱਕ ਤੋਂ ਵੱਧ ਬੀਮਾ ਪਾਲਿਸੀਆਂ ਦੇ ਤਹਿਤ ਬੀਮਾ ਕੀਤਾ ਜਾ ਰਿਹਾ ਹੈ ਅਤੇ ਜੇਕਰ ਕਥਿਤ ਖੇਤ ਉੱਤੇ ਨੁਕਸਾਨ ਹੁੰਦਾ ਹੈ ਅਤੇ ਨੁਕਸਾਨ ਦੇਵਾਂ ਦੇ ਤਹਿਤ ਕਵਰ ਕੀਤਾ ਜਾਂਦਾ ਹੈ।
- v. ਉਡੀਕ ਦੀ ਮਿਆਦ: ਪਾਲਿਸੀ ਅਨੁਸੂਚੀ ਵਿੱਚ ਦੱਸੀ ਗਈ ਸ਼ੁਰੂਆਤ ਦੀ ਮਿਤੀ ਤੋਂ ਪਹਿਲੇ 7 ਦਿਨਾਂ ਦੇ ਅੰਦਰ ਹੋਣ ਵਾਲੇ ਫਸਲਾਂ ਦੇ ਨੁਕਸਾਨ ਲਈ ਕੋਈ ਪਾਲਿਸੀ ਕਵਰੇਜ ਨਹੀਂ ਹੈ।
- vi. ਫਸਲ ਦੀ ਤਬਦੀਲੀ: ਬੈਂਕ ਲੋਨ ਲਈ ਐਲਾਨੀ ਗਈ ਫਸਲ ਜਾਂ ਬੀਮਾ ਲਈ ਪ੍ਰਸਤਾਵ ਦੇ ਸਮੇਂ ਫਸਲ ਵਿੱਚ ਕੋਈ ਤਬਦੀਲੀ ਦੀ ਆਗਿਆ ਨਹੀਂ ਹੋਵੇਗੀ।
- vii. ਬੀਜਾਈ ਦੀ ਮਿਤੀ ਵਿੱਚ ਤਬਦੀਲੀ: ਇੱਕ ਵਾਰ ਬੀਜਾਈ ਦੀ ਮਿਤੀ ਵਿੱਚ ਤਬਦੀਲੀ ਦੀ ਆਗਿਆ ਹੈ।
- viii. ਦਾਅਵਿਆਂ ਤੋਂ ਬਾਅਦ ਪਾਲਿਸੀ ਦੀ ਸਥਿਤੀ: ਨੁਕਸਾਨ ਹੋਣ 'ਤੇ, ਨੁਕਸਾਨ ਵਾਲੇ ਖੇਤਰ ਦੀ ਹੱਦ ਤੱਕ ਅਨੁਪਾਤਕ ਬੀਮੇ ਦੀ ਰਕਮ ਬੀਮੇ ਵਾਲੇ ਖੇਤਰ ਲਈ ਕੁੱਲ ਬੀਮੇ ਦੀ ਰਕਮ ਤੋਂ ਘੱਟ ਹੋ ਜਾਂਦੀ ਹੈ।
- ix. 72 ਘੰਟੇ ਦੀ ਧਾਰਾ: ਨੁਕਸਾਨ ਹੋਣ ਦੀ ਘਟਨਾ ਦੀ ਸ਼ੁਰੂਆਤ ਤੋਂ ਲੈ ਕੇ ਲਗਾਤਾਰ 72 ਘੰਟਿਆਂ ਦੀ ਮਿਆਦ ਦੌਰਾਨ ਇੱਕ ਜਾਂ ਇੱਕ ਤੋਂ ਵੱਧ ਬੀਮਾਕ੍ਰਿਤ ਖ਼ਤਰਿਆਂ ਤੋਂ ਹੋਣ ਵਾਲਾ ਕੋਈ ਵੀ ਨੁਕਸਾਨ ਜਾਂ ਫਸਲ ਨੂੰ ਨੁਕਸਾਨ ਲੰਬੇ ਨਿਰਦੇਸ਼ਾਂਕ ਘਟਨਾ ਦੀ ਮਿਤੀ ਤੋਂ 2 ਦਿਨਾਂ ਦੇ ਸਖਤ ਅੰਤਰਾਲ 'ਤੇ ਜਮ੍ਹਾਂ ਕੀਤੇ ਜਾਣਗੇ।

ਭਾਗ I-ਭਾਗ VIII: ਨੁਕਸਾਨ ਜਾਂ ਨੁਕਸਾਨ ਹੋਣ 'ਤੇ ਕੰਪਨੀ ਦੇ ਅਧਿਕਾਰ

ਨੁਕਸਾਨ ਜਾਂ ਨੁਕਸਾਨ ਹੋਣਾ, ਜਾਂ ਅਜਿਹੀ ਸਥਿਤੀ ਜਿਸ ਨੇ ਇਸ ਨੀਤੀ ਦੇ ਤਹਿਤ ਇੱਕ ਦਾਅਵੇ ਨੂੰ ਜਨਮ ਦਿੱਤਾ ਹੈ, ਅਸੀਂ ਕਰ ਸਕਦੇ ਹਾਂ:

- ਖਰਾਬ ਹੋਈ ਫਸਲ ਨੂੰ ਦਾਖਲ ਕਰੋ ਅਤੇ/ਜਾਂ ਕਬਜ਼ਾ ਕਰੋ;
- ਬੀਮਾਕ੍ਰਿਤ ਸੰਪਤੀ ਤੋਂ ਕਿਸੇ ਵੀ ਪਦਾਰਥ ਜਾਂ ਵੇਰਵਿਆਂ ਦਾ ਕਬਜ਼ਾ ਰੱਖੋ ਅਤੇ ਜਾਂਚ ਕਰੋ, ਕ੍ਰਮਬੱਧ ਕਰੋ, ਪ੍ਰਬੰਧ ਕਰੋ, ਹਟਾਓ ਜਾਂ ਇਸ ਨਾਲ ਨਜਿੱਠੋ; ਅਤੇ,
- ਅਜਿਹੀ ਕੋਈ ਵੀ ਬੀਮਾਕ੍ਰਿਤ ਸੰਪਤੀ ਵੇਚੋ ਜਾਂ ਉਸ ਦਾ ਨਿਪਟਾਰਾ ਕਰੋ। ਇਸ ਸ਼ਰਤ ਦੁਆਰਾ ਦਿੱਤੀਆਂ ਗਈਆਂ ਸ਼ਕਤੀਆਂ ਸਾਡੇ ਦੁਆਰਾ ਕਿਸੇ ਵੀ ਸਮੇਂ ਵਰਤੋਂ ਯੋਗ ਹੋਣਗੀਆਂ ਜਦੋਂ ਤੱਕ ਤੁਹਾਡੇ ਦੁਆਰਾ ਲਿਖਤੀ ਨੋਟਿਸ ਨਹੀਂ ਦਿੱਤਾ ਜਾਂਦਾ ਕਿ ਤੁਸੀਂ ਕੋਈ ਦਾਅਵਾ ਨਹੀਂ ਕਰਦੇ।

ਜੇ ਤੁਸੀਂ ਜਾਂ ਤੁਹਾਡੀ ਤਰਫੋਂ ਕੋਈ ਵਿਅਕਤੀ ਨੀਤੀ ਦੇ ਨਿਯਮਾਂ ਅਤੇ ਸ਼ਰਤਾਂ ਦੀ ਪਾਲਣਾ ਨਹੀਂ ਕਰੇਗਾ ਜਾਂ ਇੱਥੇ ਨਿਰੀਖਣ/ਮੁਲਾਂਕਣ ਕਰਦੇ ਸਮੇਂ ਸਾਨੂੰ ਜਾਂ ਸਾਡੇ ਨੁਮਾਇੰਦਿਆਂ ਨੂੰ ਰੁਕਾਵਟ ਜਾਂ ਰੁਕਾਵਟ ਪਾਵੇਗਾ, ਤਾਂ ਸਾਰੇ

ਭਾਗ I-ਭਾਗ IX: ਨੁਕਸਾਨ ਦਾ ਮੁੱਲਾਂਕਣ ਅਤੇ ਗਣਨਾ:

- ਦਾਅਵਿਆਂ ਦਾ ਪਤਾ ਲਗਾਉਣ ਅਤੇ ਨੁਕਸਾਨ ਦਾ ਮੁਲਾਂਕਣ ਰਿਮੋਟ ਸੈਂਸਿੰਗ ਸੈਟੇਲਾਈਟ ਚਿੱਤਰ/ਫੋਟੋਆਂ/ਵੀਡੀਓ ਰਾਹੀਂ ਕੀਤਾ ਜਾਵੇਗਾ ਜੇ ਸ਼ੇਮਾ ਐਪਲੀਕੇਸ਼ਨ ਰਾਹੀਂ ਅੰਦਰੂਨੀ ਤੌਰ 'ਤੇ ਵਿਕਸਤ ਐਲਗੋਰਿਦਮ ਦੀ ਵਰਤੋਂ ਕਰਕੇ ਪੇਸ਼ ਕੀਤਾ ਜਾਵੇਗਾ।
- ਮੁਆਵਜ਼ੇ ਦਾ ਭੁਗਤਾਨ ਮੁਆਵਜ਼ੇ ਦੀ ਸਾਰਣੀ ਵਿੱਚ ਨਿਰਧਾਰਤ ਫਸਲ ਦੇ ਮੁੱਲ ਦੇ ਅਨੁਸਾਰ ਉੱਪਰ ਦੱਸੇ ਗਏ ਨੁਕਸਾਨ ਦੀ ਹੱਦ ਦੇ ਅਧਾਰ ਉੱਤੇ ਅਨੁਪਾਤਕ ਤੌਰ ਉੱਤੇ ਕੀਤਾ ਜਾਵੇਗਾ।
- ਤੁਸੀਂ ਫਸਲ ਨੂੰ ਛੱਡਣ ਦੇ ਹੱਕਦਾਰ ਨਹੀਂ ਹੋਵੋਗੇ, ਭਾਵੇਂ ਅਸੀਂ ਇਸ ਦਾ ਕਬਜ਼ਾ ਲਿਆ ਹੈ ਜਾਂ ਨਹੀਂ, ਦਾਅਵਾ ਕਰਨ ਦੇ 7 ਦਿਨਾਂ ਬਾਅਦ ਤੱਕ।
- ਮੁਆਵਜ਼ੇ ਦੀ ਰਕਮ ਸੈਟੇਲਾਈਟ ਚਿੱਤਰ/ਸ਼ੇਮਾ ਐਪ ਰਾਹੀਂ ਪ੍ਰਾਪਤ ਤਸਵੀਰਾਂ ਰਾਹੀਂ ਨਿਰਧਾਰਤ ਨੁਕਸਾਨ ਦੀ ਪ੍ਰਤੀਸ਼ਤਤਾ ਨੂੰ ਫਸਲ ਦੇ ਮੁੱਲ 'ਤੇ ਲਾਗੂ ਕਰਨ ਤੋਂ ਬਾਅਦ ਪ੍ਰਾਪਤ ਕੀਤੀ ਜਾਵੇਗੀ।

ਕਿਸੇ ਵੀ ਪੜਾਅ 'ਤੇ ਹੋਣ ਵਾਲੇ ਦਾਅਵੇ ਦੀ ਸਥਿਤੀ ਵਿੱਚ ਪ੍ਰਭਾਵਿਤ ਖੇਤਰ ਲਈ ਅਨੁਪਾਤਕ ਬੀਮੇ ਦੀ ਰਕਮ ਖਤਮ ਹੋ ਜਾਵੇਗੀ ਅਤੇ ਅਨੁਪਾਤ ਦੇ ਨਾਲ ਅਣ-ਪ੍ਰਭਾਵਿਤ ਖੇਤਰ ਲਈ ਪਾਲਿਸੀ ਬਾਕੀ ਮਿਆਦ ਲਈ ਜਾਰੀ ਰਹੇਗੀ।

ਮੁਆਵਜ਼ੇ ਦੀ ਰਕਮ = ਬੀਮੇ ਦੀ ਰਕਮ x ਫਸਲ ਦੇ ਪੜਾਅ ਨਾਲ ਸੰਬੰਧਿਤ ਮੁਆਵਜ਼ੇ ਦੀ ਪ੍ਰਤੀਸ਼ਤਤਾ x ਪ੍ਰਭਾਵਿਤ ਬੀਮੇ ਵਾਲੇ ਖੇਤਰ ਦੀ ਹੱਦ x ਨੁਕਸਾਨ ਪ੍ਰਤੀਸ਼ਤ x ਮੁਆਵਜ਼ੇ ਦੀ ਪ੍ਰਤੀਸ਼ਤਤਾ-ਜ਼ਿਆਦਾ/ਕਟੌਤੀਯੋਗ।

e. ਸਾਰਣੀ।

ਪੜਾਅਵਾਰ ਬੀਮੇ ਦੀ ਰਕਮ ਸਾਰਣੀ: ਇੱਕ ਵਾਰ ਫਸਲਾਂ ਦੀ ਕਟਾਈ		
ਪੜਾਅ	ਬੀਜਾਈ ਦੀ ਮਿਤੀ ਤੋਂ ਫਸਲ ਦੇ ਸਮੇਂ ਦੀ ਪ੍ਰਤੀਸ਼ਤਤਾ	ਮੁਆਵਜ਼ੇ ਦੀ ਪ੍ਰਤੀਸ਼ਤਤਾ (ਬੀਮੇ ਦੀ ਰਕਮ ਦਾ ਅਨੁਪਾਤ)
1.	5 ਪ੍ਰਤੀਸ਼ਤ ਤੱਕ	10%
2.	5 ਪ੍ਰਤੀਸ਼ਤ ਤੋਂ ਵੱਧ 10 ਪ੍ਰਤੀਸ਼ਤ ਤੱਕ	15%

3.	10 ਪ੍ਰਤੀਸ਼ਤ ਤੋਂ ਵੱਧ 30 ਪ੍ਰਤੀਸ਼ਤ ਤੱਕ	20%
4.	30 ਪ੍ਰਤੀਸ਼ਤ ਤੋਂ ਵੱਧ 40 ਪ੍ਰਤੀਸ਼ਤ ਤੱਕ	45%
5.	40 ਪ੍ਰਤੀਸ਼ਤ ਤੋਂ ਵੱਧ 50 ਪ੍ਰਤੀਸ਼ਤ ਤੱਕ	60%
6.	50 ਪ੍ਰਤੀਸ਼ਤ ਤੋਂ ਵੱਧ 65 ਪ੍ਰਤੀਸ਼ਤ ਤੱਕ	70%
7.	65 ਪ੍ਰਤੀਸ਼ਤ ਤੋਂ ਵੱਧ 75 ਪ੍ਰਤੀਸ਼ਤ ਤੱਕ	80%
8.	75 ਪ੍ਰਤੀਸ਼ਤ ਤੋਂ ਵੱਧ 85 ਪ੍ਰਤੀਸ਼ਤ ਤੱਕ	85%
9.	85 ਪ੍ਰਤੀਸ਼ਤ ਤੋਂ ਵੱਧ 100% ਤੱਕ	100%

f. ਸਾਰਣੀ II

ਸਟੈਗਵਾਈਜ਼ ਸਮ ਇੰਸ਼ੂਰਡ ਟੇਬਲ: ਮਲਟੀ-ਪਿਕਿੰਗ ਫਸਲਾਂ		
ਪੜਾਅ	ਬੀਜਾਈ ਦੀ ਮਿਤੀ ਤੋਂ ਫਸਲ ਦੇ ਸਮੇਂ ਦੀ ਪ੍ਰਤੀਸ਼ਤਤਾ	ਮੁਆਵਜ਼ੇ ਦੀ ਪ੍ਰਤੀਸ਼ਤਤਾ (ਬੀਮੇ ਦੀ ਰਕਮ ਦਾ ਅਨੁਪਾਤ)
1.	5 ਪ੍ਰਤੀਸ਼ਤ ਤੱਕ	10%
2.	5 ਪ੍ਰਤੀਸ਼ਤ ਤੋਂ ਵੱਧ 10 ਪ੍ਰਤੀਸ਼ਤ ਤੱਕ	15%
3.	10 ਪ੍ਰਤੀਸ਼ਤ ਤੋਂ ਵੱਧ 30 ਪ੍ਰਤੀਸ਼ਤ ਤੱਕ	20%
4.	30 ਪ੍ਰਤੀਸ਼ਤ ਤੋਂ ਵੱਧ 40 ਪ੍ਰਤੀਸ਼ਤ ਤੱਕ	45%
5.	40 ਪ੍ਰਤੀਸ਼ਤ ਤੋਂ ਵੱਧ 45 ਪ੍ਰਤੀਸ਼ਤ ਤੱਕ	60%
6.	45 ਪ੍ਰਤੀਸ਼ਤ ਤੋਂ ਵੱਧ 50 ਪ੍ਰਤੀਸ਼ਤ ਤੱਕ	70%
7.	50 ਪ੍ਰਤੀਸ਼ਤ ਤੋਂ ਵੱਧ 60 ਪ੍ਰਤੀਸ਼ਤ ਤੱਕ	80%
8.	60 ਪ੍ਰਤੀਸ਼ਤ ਤੋਂ ਵੱਧ 75 ਪ੍ਰਤੀਸ਼ਤ ਤੱਕ	85%

9.	75 ਪ੍ਰਤੀਸ਼ਤ ਤੋਂ ਵੱਧ 80 ਪ੍ਰਤੀਸ਼ਤ ਤੱਕ	100%
10.	80 ਪ੍ਰਤੀਸ਼ਤ ਤੋਂ ਵੱਧ 90 ਪ੍ਰਤੀਸ਼ਤ ਤੱਕ	80%
11.	90 ਪ੍ਰਤੀਸ਼ਤ ਤੋਂ ਵੱਧ 95 ਪ੍ਰਤੀਸ਼ਤ ਤੱਕ	50%
12.	95 ਪ੍ਰਤੀਸ਼ਤ ਤੋਂ ਉੱਪਰ 100% ਤੱਕ	20%

ਨੋਟ: ਜੇਕਰ ਨੁਕਸਾਨ ਦੇ ਸਮੇਂ ਫਸਲ ਦਾ ਪੜਾਅ ਪਾਲਿਸੀ ਦੀ ਸ਼ੁਰੂਆਤ ਦੇ ਪਹਿਲੇ 7 ਦਿਨਾਂ ਦੇ ਅੰਦਰ ਆਉਂਦਾ ਹੈ, ਤਾਂ ਕੋਈ ਵੀ ਬੀਮਾ ਦਾਅਵਾ ਭੁਗਤਾਨਯੋਗ ਨਹੀਂ ਹੋਵੇਗਾ।

ਕੇ. ਪਲਾਂਟੇਸ਼ਨ ਫਸਲਾਂ ਲਈ ਮੁਆਵਜ਼ੇ

ਨੁਕਸਾਨ ਦਾ ਮੁਲਾਂਕਣ ਪ੍ਰਤੀ ਪੌਦੇ ਦੇ ਮੁੱਲ 'ਤੇ ਅਧਾਰਤ ਹੋਵੇਗਾ। ਪੌਦੇ ਲਗਾਉਣ ਵਾਲੀਆਂ ਫਸਲਾਂ ਜੋ ਸਾਲਾਨਾ ਹੁੰਦੀਆਂ ਹਨ, ਫਸਲ ਦਾ ਮੁੱਲ ਸਾਰਣੀ 1 ਵਿੱਚ ਦੱਸੀ ਗਈ ਪ੍ਰਤੀਸ਼ਤਤਾ ਨੂੰ ਲਾਗੂ ਕਰਦੇ ਹੋਏ ਪ੍ਰਾਪਤ ਕੀਤਾ ਜਾਵੇਗਾ, ਜਦੋਂ ਕਿ ਬੀਜਾਂ ਲਈ

ਪਸ਼ੂ ਹਮਲੇ ਦੀ ਧਾਰਾ:

ਜੰਗਲੀ ਸੂਰ ਅਤੇ ਹਾਥੀ ਦੁਆਰਾ ਛਾਪੇ/ਚਰਾਉਣ ਕਾਰਨ ਹੋਏ ਨੁਕਸਾਨ ਜਾਂ ਨੁਕਸਾਨ ਦੀ ਕਵਰੇਜ, ਪਾਲਿਸੀ ਦੀ ਰਕਮ ਦੇ ਵੱਧ ਤੋਂ ਵੱਧ 25 ਪ੍ਰਤੀਸ਼ਤ ਲਈ।

ਉਪਰੋਕਤ ਸੈਕਸ਼ਨ ਦੇ ਤਹਿਤ ਦੱਸੀ ਗਈ ਨੁਕਸਾਨ ਮੁਲਾਂਕਣ ਪ੍ਰਕਿਰਿਆ ਦਾ ਪਾਲਣ ਕੀਤਾ ਜਾਵੇਗਾ। ਭੁਗਤਾਨਯੋਗ ਦਾਅਵਾ ਫਸਲ ਦੇ ਪੜਾਅ ਦੇ ਅਧਾਰ 'ਤੇ ਬੀਮੇ ਦੀ ਰਕਮ ਦੇ ਅਨੁਪਾਤ ਵਿੱਚ ਹੋਵੇਗਾ। ਇਸ ਕਵਰ ਦੇ ਤਹਿਤ ਭੁਗਤਾਨ ਕੀਤੇ ਗਏ ਦਾਅਵਿਆਂ ਦਾ ਭੁਗਤਾਨ ਕੀਤਾ ਜਾਵੇਗਾ।

ਭਾਗ I-ਭਾਗ X: ਦਾਅਵੇ ਤੋਂ ਬਾਅਦ ਇਸ ਨੀਤੀ ਦੀ ਸਥਿਤੀ

ਕੁੱਲ ਨੁਕਸਾਨ ਦੇ ਮਾਮਲੇ ਵਿੱਚ, ਪਾਲਿਸੀ ਦਾ ਇਹ ਸੈਕਸ਼ਨ ਦਾਅਵਾ ਦਰਜ ਕਰਨ ਦੀ ਮਿਤੀ ਤੋਂ ਰੱਦ ਮੰਨਿਆ ਜਾਂਦਾ ਹੈ ਅਤੇ ਅਣਮਿਥੇ ਸਮੇਂ ਦੀ ਉਪਲੱਬਧਤਾ ਦੇ ਬਾਵਜੂਦ ਕੋਈ ਕਵਰੇਜ ਉਪਲਬਧ ਨਹੀਂ ਹੋਵੇਗੀ।

ਪ੍ਰਭਾਵਿਤ ਖੇਤਰ ਲਈ ਭੁਗਤਾਨ ਕੀਤੇ ਗਏ ਦਾਅਵੇ ਦੇ ਮਾਮਲੇ ਵਿੱਚ, ਇਹ ਮੰਨਿਆ ਜਾਂਦਾ ਹੈ ਕਿ ਉਸ ਖੇਤਰ ਲਈ ਬੀਮੇ ਦੀ ਰਕਮ ਖਤਮ ਹੋ ਗਈ ਹੈ, ਪਾਲਿਸੀ ਅਪ੍ਰਭਾਵਿਤ ਖੇਤਰ ਲਈ ਜਾਰੀ ਰਹੇਗੀ ਅਤੇ ਬੀਮੇ ਦੀ ਰਕਮ ਉਪਲਬਧ ਹੋਵੇਗੀ।

ਭਾਗ II: ਨਿੱਜੀ ਦੁਰਘਟਨਾ ਬੀਮਾ

ਭਾਗ II-ਭਾਗ I: ਲਾਗੂ:

ਬੀਮਿਤ ਵਿਅਕਤੀ ਦੀ ਉਮਰ 18 (ਅਠਾਰਾਂ) ਸਾਲ ਅਤੇ 70 (ਸੱਤਰ) ਸਾਲ ਦੇ ਵਿਚਕਾਰ ਹੋਵੇਗੀ। ਬੀਮਿਤ ਵਿਅਕਤੀ ਦੀ ਉਮਰ 70 ਸਾਲ (ਜਾਂ ਪਾਲਿਸੀ ਸ਼ੁਰੂ ਹੋਣ ਦੀ ਮਿਤੀ ਤੱਕ 18 ਸਾਲ ਤੋਂ ਘੱਟ) ਤੋਂ ਵੱਧ ਹੋਵੇਗੀ।

ਭਾਗ II-ਭਾਗ IB: ਬੀਮੇ ਦੀ ਰਕਮ ਦਾ ਅਧਾਰ:

Kshema Kisan Sathi Insurance Policy

UIN: IRDAN162RPCR0019V01202526

ਕਰਜ਼ਾ ਲੈਣ ਵਾਲੇ ਕਿਸਾਨਾਂ ਲਈ ਫਸਲ ਬੀਮੇ ਲਈ ਬੈਂਕ ਦੁਆਰਾ ਮਨਜ਼ੂਰ ਕੀਤੀ ਗਈ ਕਰਜ਼ਾ ਰਕਮ ਦੀ ਸੀਮਾ ਤੱਕ ਜਾਂ ਗੈਰ-ਕਰਜ਼ਾ ਲੈਣ ਵਾਲੇ ਕਿਸਾਨਾਂ ਲਈ ਫਸਲ ਬੀਮਾ ਰਕਮ ਦੀ ਸੀਮਾ ਤੱਕ।

ਭਾਗ II-ਭਾਗ III: ਸ਼ਬਦਾਂ ਦੀ ਪਰਿਭਾਸ਼ਾ

ਹੇਠਾਂ ਦਿੱਤੀ ਸਾਰਣੀ ਵਿੱਚ ਦੱਸੇ ਗਏ ਸ਼ਬਦ ਇਸ ਪੂਰੇ ਕਵਰ ਦੌਰਾਨ ਇਸ ਬੀਮਾ ਪਾਲਿਸੀ ਲਈ ਵਿਸ਼ੇਸ਼ ਅਰਥ ਰੱਖਦੇ ਹਨ।

	ਸ਼ਬਦ/ਸ਼ਬਦ	ਵਿਸ਼ੇਸ਼ ਅਰਥ
3.1	ਦੁਰਘਟਨਾ	ਇੱਕ ਅਚਾਨਕ, ਅਣਕਿਆਸੀ ਅਤੇ ਅਣਇੱਛਤ ਘਟਨਾ ਜੋ ਅਚਾਨਕ ਬਾਹਰੀ, ਪ੍ਰਤੱਖ ਅਤੇ ਹਿੰਸਕ ਤਰੀਕਿਆਂ ਨਾਲ ਵਾਪਰਦੀ ਹੈ।
3.2	ਉਮਰ.	ਇਸ ਦਾ ਅਰਥ ਹੈ ਪ੍ਰਸਤਾਵ ਪੜਾਅ ਦੌਰਾਨ ਜਮ੍ਹਾਂ ਕੀਤੇ ਦਸਤਾਵੇਜ਼ ਅਨੁਸਾਰ ਪਾਲਿਸੀ ਦੀ ਸ਼ੁਰੂਆਤ ਦੀ ਮਿਤੀ ਨੂੰ ਆਖਰੀ ਜਨਮ ਦਿਨ ਤੇ ਬੀਮਾਕ੍ਰਿਤ ਵਿਅਕਤੀ ਦੀ ਉਮਰ।
3.3	ਹਾਦਸਾਗ੍ਰਸਤ ਮੌਤ	ਕੁਦਰਤੀ ਕਾਰਨਾਂ, ਬਿਮਾਰੀ, ਜਾਂ ਜਾਣਬੁੱਝ ਕੇ ਕੀਤੇ ਗਏ ਕੰਮਾਂ ਜਿਵੇਂ ਕਿ ਕਤਲ ਜਾਂ ਆਤਮ ਹੱਤਿਆ ਦੀ ਬਜਾਏ ਕਿਸੇ ਦੁਰਘਟਨਾ ਦੇ ਨਤੀਜੇ ਵਜੋਂ ਅਚਾਨਕ ਅਤੇ ਹਿੰਸਕ ਮੌਤ ਹੈ।
3.4	ਬੀਮਾਕ੍ਰਿਤ ਵਿਅਕਤੀ	ਭਾਵ ਪਾਲਿਸੀ ਦੀ ਅਨੁਸੂਚੀ ਵਿੱਚ ਨਾਮਜ਼ਦ ਵਿਅਕਤੀ
3.5	ਮੈਡੀਕਲ ਪ੍ਰੋਕਟੀਸ਼ਨਰ	ਮਤਲਬ ਇੱਕ ਅਜਿਹਾ ਵਿਅਕਤੀ ਜਿਸ ਕੋਲ ਕਿਸੇ ਵੀ ਰਾਜ ਦੀ ਮੈਡੀਕਲ ਕੌਂਸਲ ਜਾਂ ਮੈਡੀਕਲ ਕੌਂਸਲ ਆਫ਼ ਇੰਡੀਆ ਜਾਂ ਕੌਂਸਲ ਫਾਰ ਇੰਡੀਅਨ ਮੈਡੀਸਨ ਜਾਂ ਭਾਰਤ ਸਰਕਾਰ ਦੁਆਰਾ ਸਥਾਪਤ ਹੋਮੀਓਪੈਥੀ ਲਈ ਜਾਂ ਇੱਕ ਕਾਨੂੰਨੀ ਰਜਿਸਟ੍ਰੇਸ਼ਨ ਹੈ।
3.6	ਨੀਤੀ ਦੀ ਮਿਆਦ	ਬੀਮਾ ਦੀ ਮਿਆਦ ਜਿਸ ਲਈ ਇਹ ਕਵਰ ਜਾਰੀ ਕੀਤਾ ਜਾਂਦਾ ਹੈ।
3.7	ਨੀਤੀ ਅਨੁਸੂਚੀ	ਇਸ ਦਾ ਅਰਥ ਹੈ ਨੀਤੀ ਨਾਲ ਜੁੜੀ ਅਤੇ ਉਸ ਦਾ ਹਿੱਸਾ ਬਣਨ ਵਾਲੀ ਨੀਤੀ ਅਨੁਸੂਚੀ ਜਿਸ ਲਈ ਇਹ ਕਵਰ ਜਾਰੀ ਕੀਤਾ ਗਿਆ ਹੈ।
3.8	ਬੀਮੇ ਦੀ ਰਕਮ	ਭਾਵ ਪਾਲਿਸੀ ਅਨੁਸੂਚੀ ਵਿੱਚ ਨਿਰਧਾਰਤ ਕੀਤੀ ਗਈ ਪੂਰਵ-ਪਰਿਭਾਸ਼ਿਤ ਸੀਮਾ। ਬੀਮਾ ਰਕਮ ਪਾਲਿਸੀ ਦੇ ਤਹਿਤ ਵੱਧ ਤੋਂ ਵੱਧ ਦੇਣਦਾਰੀ ਨੂੰ ਦਰਸਾਉਂਦੀ ਹੈ।

ਭਾਗ II-ਭਾਗ III: ਕਵਰੇਜ

- a. ਐਕਸੀਡੈਂਟਲ ਡੈਥ: ਅਸੀਂ ਪਾਲਿਸੀ ਅਨੁਸੂਚੀ ਵਿੱਚ ਦਰਸਾਏ ਅਨੁਸਾਰ ਬੀਮੇ ਦੀ ਰਕਮ ਦੇ 100% ਦੇ ਬਰਾਬਰ ਲਾਭ ਦਾ ਭੁਗਤਾਨ ਕਰਾਂਗੇ, ਇਸ ਕਵਰ ਦੇ ਵਿਰੁੱਧ ਪੀ ਦੇ ਦੌਰਾਨ ਇੱਕ ਦੁਰਘਟਨਾ ਵਿੱਚ ਸੱਟ ਲੱਗਣ ਕਾਰਨ ਬੀਮੇ ਦੀ ਮੌਤ ਉੱਤੇ

ਭਾਗ II-ਭਾਗ IV: ਇਹ ਨੀਤੀ ਕਿਸ ਨੂੰ ਜਾਰੀ ਕੀਤੀ ਗਈ ਹੈ।

- i. ਕਰਜ਼ਾ ਲੈਣ ਵਾਲੇ/ਗੈਰ-ਕਰਜ਼ਾ ਲੈਣ ਵਾਲੇ ਕਿਸਾਨ ਜਿਨ੍ਹਾਂ ਦੀ ਉਮਰ 18 ਤੋਂ 70 ਸਾਲ ਦੇ ਵਿਚਕਾਰ ਹੈ।

- ii. ਪਾਲਿਸੀ ਤੁਹਾਨੂੰ ਫਸਲੀ ਕਰਜ਼ੇ ਦੇ ਇੱਕ ਕਰਜ਼ਾ ਲੈਣ ਵਾਲੇ ਦੇ ਰੂਪ ਵਿੱਚ ਜਾਰੀ ਕੀਤੀ ਜਾਂਦੀ ਹੈ ਜੋ ਉਸ ਬੈਂਕ ਤੋਂ ਪ੍ਰਾਪਤ ਕੀਤੀ ਗਈ ਹੈ ਜਿਸ ਦਾ ਨਾਮ ਨੀਤੀ ਅਨੁਸੂਚੀ ਵਿੱਚ ਹਾਈਪੋਥੀਕੇਸ਼ਨ ਦੇ ਤਹਿਤ ਜ਼ਿਕਰ ਕੀਤਾ ਗਿਆ ਹੈ।
- iii. ਜੇਕਰ ਇੱਕ ਤੋਂ ਵੱਧ ਵਿਅਕਤੀ ਕਰਜ਼ਾ ਲੈਣ ਵਾਲੇ ਹਨ, ਤਾਂ ਇਸ ਹਿੱਸੇ ਤਹਿਤ ਕਵਰੇਜ ਸਿਰਫ ਮੁੱਖ ਕਰਜ਼ਾ ਲੈਣ ਵਾਲੇ ਲਈ ਹੋਵੇਗੀ।

ਭਾਗ II-ਭਾਗ V: ਹੇਠ ਲਿਖੇ ਨੁਕਸਾਨ ਇਸ ਬੀਮਾ ਪਾਲਿਸੀ ਦੇ ਤਹਿਤ ਕਵਰ ਨਹੀਂ ਕੀਤੇ ਜਾਣਗੇ।

ਅਸੀਂ ਹੇਠ ਲਿਖਿਆਂ ਦੇ ਸਬੰਧ ਵਿੱਚ ਇਸ ਕਵਰ ਦੇ ਤਹਿਤ ਕੋਈ ਭੁਗਤਾਨ ਕਰਨ ਲਈ ਜ਼ਿੰਮੇਵਾਰ ਨਹੀਂ ਹੋਵਾਂਗੇ:

- (i) ਸਿੱਧੇ ਜਾਂ ਅਸਿੱਧੇ ਤੌਰ ਉੱਤੇ ਯੁੱਧ (ਭਾਵੇਂ ਘੋਸ਼ਿਤ ਕੀਤਾ ਗਿਆ ਹੋਵੇ ਜਾਂ ਨਾ) ਅਤੇ ਯੁੱਧ ਵਰਗੀ ਘਟਨਾ ਜਾਂ ਹਮਲੇ, ਵਿਦੇਸ਼ੀ ਦੁਸ਼ਮਣਾਂ ਦੀਆਂ ਕਾਰਵਾਈਆਂ, ਦੁਸ਼ਮਣੀ, ਘਰੇਲੂ ਯੁੱਧ, ਵਿਦਰੋਹ, ਇਨਕਲਾਬਾਂ, ਸੁਧਾਰ ਦੇ ਕਾਰਨ ਮੌਤ ਦਾ ਕੋਈ ਵੀ ਦਾਅਵਾ।
- (ii) ਮੌਤ ਦਾ ਕੋਈ ਵੀ ਦਾਅਵਾ
 - a. ਜਾਣਬੁੱਝ ਕੇ ਸਵੈ-ਸੱਟ ਲੱਗਣ (ਜਦੋਂ ਤੱਕ ਕਿ ਸਵੈ-ਰੱਖਿਆ ਜਾਂ ਜੀਵਨ ਬਚਾਉਣ ਦੇ ਮਾਮਲੇ ਵਿੱਚ ਨਹੀਂ), ਜਾਂ ਕਤਲ ਜਾਂ ਆਤਮ ਹੱਤਿਆ ਜਾਂ ਆਤਮ ਹੱਤਿਆ ਦੀ ਕੋਸ਼ਿਸ਼।
 - b. ਜਦੋਂ ਕਿ ਨਸ਼ਾ ਕਰਨ ਵਾਲੀ ਸ਼ਰਾਬ ਜਾਂ ਨਸ਼ੀਲੇ ਪਦਾਰਥਾਂ ਜਾਂ ਹੋਰ ਨਸ਼ੀਲੇ ਪਦਾਰਥਾਂ ਦੇ ਪ੍ਰਭਾਵ ਹੇਠ, ਸਿਵਾਏ ਜਿੱਥੇ ਤੁਸੀਂ ਸੱਟ/ਦੁਰਘਟਨਾ ਲਈ ਸਿੱਧੇ ਤੌਰ 'ਤੇ ਜ਼ਿੰਮੇਵਾਰ ਨਹੀਂ ਹੋ, ਹਾਲਾਂਕਿ ਨਸ਼ਾ ਦੇ ਪ੍ਰਭਾਵ ਹੇਠ ਹੋ।
 - c. ਐਡਵੈਂਚਰ ਖੇਡਾਂ, ਹਵਾਬਾਜ਼ੀ ਜਾਂ ਬਲੂਨਿੰਗ ਵਿੱਚ ਸ਼ਾਮਲ ਹੁੰਦੇ ਹੋਏ, ਜਾਂ ਇੱਕ ਯਾਤਰੀ ਦੇ ਰੂਪ ਵਿੱਚ (ਕਿਰਾਇਆ-ਭੁਗਤਾਨ ਜਾਂ ਹੋਰ) ਤੋਂ ਇਲਾਵਾ ਕਿਸੇ ਵੀ ਬੈਲੂਨ ਜਾਂ ਜਹਾਜ਼ ਵਿੱਚ ਚੜ੍ਹਨ ਜਾਂ ਉਤਰਨ ਜਾਂ ਯਾਤਰਾ ਕਰਦੇ ਸਮੇਂ

[ਮਿਆਰੀ ਕਿਸਮ ਦੇ ਜਹਾਜ਼ ਦਾ ਅਰਥ ਹੈ ਕੋਈ ਵੀ ਜਹਾਜ਼ ਜੋ ਯਾਤਰੀਆਂ ਨੂੰ ਲਿਜਾਣ ਲਈ (ਕਿਰਾਏ 'ਤੇ ਜਾਂ ਕਿਸੇ ਹੋਰ ਤਰੀਕੇ ਨਾਲ) ਉਚਿਤ ਅਥਾਰਟੀ ਦੁਆਰਾ ਲਾਇਸੈਂਸਸ਼ੁਦਾ ਹੈ, ਇਸ ਗੱਲ ਦੀ ਪਰਵਾਹ ਕੀਤੇ ਬਿਨਾਂ ਕਿ ਅਜਿਹਾ ਜਹਾਜ਼ ਨਿੱਜੀ ਮਲਕੀਅਤ ਵਾਲਾ ਹੈ ਜਾਂ ਚਾਰਟਰਡ ਹੈ।
 - d. ਤੁਹਾਡੇ ਦੁਆਰਾ ਅਪਰਾਧਿਕ ਇਰਾਦੇ ਨਾਲ ਕਾਨੂੰਨ ਦੀ ਉਲੰਘਣਾ ਕਰਨ ਤੋਂ ਪੈਦਾ ਹੋਣਾ ਜਾਂ ਨਤੀਜਾ ਹੋਣਾ।
- (iii) ਖਤਰਨਾਕ ਜਾਂ ਐਡਵੈਂਚਰ ਖੇਡਾਂ ਵਿੱਚ ਇੱਕ ਪੇਸ਼ੇਵਰ ਵਜੋਂ ਹਿੱਸਾ ਲੈਣ ਕਾਰਨ ਮੌਤ ਦਾ ਕੋਈ ਵੀ ਦਾਅਵਾ, ਜਿਸ ਵਿੱਚ ਪੈਰਾ-ਜੰਪਿੰਗ, ਚੱਟਾਨ ਚੜ੍ਹਨ, ਪਰਬਤਾਰੋਹਣ, ਰਾਫਟਿੰਗ, ਮੋਟਰ ਰੇਸਿੰਗ, ਘੋੜੇ ਦੀ ਦੌੜ ਸ਼ਾਮਲ ਹੈ ਪਰ ਇਸ ਤੱਕ ਸੀਮਿਤ ਨਹੀਂ ਹੈ।
- (iv) ਸਿੱਧੇ ਜਾਂ ਅਸਿੱਧੇ ਤੌਰ ਉੱਤੇ ਜਾਂ ਯੋਗਦਾਨ ਪਾਉਣ ਜਾਂ ਇਸ ਤੋਂ ਪੈਦਾ ਹੋਣ ਵਾਲੇ ਕਿਸੇ ਨਤੀਜੇ ਵਜੋਂ ਹੋਏ ਨੁਕਸਾਨ ਦੇ ਨਤੀਜੇ ਵਜੋਂ ਜਾਂ ਇਸ ਤੋਂ ਪੈਦਾ ਹੋਈ ਮੌਤ ਲਈ ਕੋਈ ਦਾਅਵਾ:
 - A. ਕਿਸੇ ਵੀ ਪ੍ਰਮਾਣੂ ਬਾਲਣ ਤੋਂ ਜਾਂ ਰੇਡੀਓ ਐਕਟੀਵਿਟੀ ਦੁਆਰਾ ਆਇਓਨਾਈਜ਼ਿੰਗ ਰੇਡੀਏਸ਼ਨ ਜਾਂ ਗੰਦਗੀ

ਪ੍ਰਮਾਣੂ ਬਾਲਣ ਦੇ ਬਲਣ ਜਾਂ ਕਿਸੇ ਪ੍ਰਮਾਣੂ ਤੋਂ ਕੋਈ ਪ੍ਰਮਾਣੂ ਰਹਿੰਦ-ਖੁੰਹਦ ਬਲਣ ਤੋਂ ਰਹਿੰਦ-ਖੁੰਹਦ (ਪ੍ਰਮਾਣੂ ਫਿਸ਼ਨ ਦੀ ਕਿਸੇ ਵੀ ਸਵੈ-ਨਿਰੰਤਰ ਪ੍ਰਕਿਰਿਆ ਸਮੇਤ)

ਪ੍ਰਮਾਣੂ ਬਾਲਣ.

B. ਪ੍ਰਮਾਣੂ ਹਥਿਆਰ ਸਮੱਗਰੀ

C. ਕਿਸੇ ਵੀ ਵਿਸਫੋਟਕ ਪ੍ਰਮਾਣੂ ਅਸੈਂਬਲੀ ਜਾਂ ਪ੍ਰਮਾਣੂ ਹਿੱਸੇ ਦੇ ਰੇਡੀਓ ਐਕਟਿਵ, ਜ਼ਹਿਰੀਲੇ, ਵਿਸਫੋਟਕ ਜਾਂ ਹੋਰ ਖਤਰਨਾਕ ਗੁਣ।

D. ਪ੍ਰਮਾਣੂ, ਰਸਾਇਣਕ ਅਤੇ ਜੈਵਿਕ ਅੱਤਵਾਦ

(v) ਬੀਮਾਕ੍ਰਿਤ ਵਿਅਕਤੀ ਦੀ ਅਸਲ ਜਾਂ ਕਿਸੇ ਗ਼ੈਰਕਾਨੂੰਨੀ ਕੰਮ ਵਿੱਚ ਜਾਣਬੁੱਝ ਕੇ ਹਿੱਸਾ ਲੈਣ ਦੀ ਕੋਸ਼ਿਸ਼ ਜਾਂ ਕਾਨੂੰਨ ਦੀ ਉਲੰਘਣਾ ਜਾਂ ਕੋਸ਼ਿਸ਼ ਤੋਂ ਪੈਦਾ ਹੋਈ ਕੋਈ ਵੀ ਮੌਤ।

(vi) ਅਸੀਂ ਹੇਠ ਲਿਖਿਆਂ ਦੇ ਸੰਬੰਧ ਵਿੱਚ ਜਾਂ ਇਸ ਦੇ ਸੰਬੰਧ ਵਿੱਚ ਤੁਹਾਡੇ ਦੁਆਰਾ ਕੀਤੇ ਗਏ ਕਿਸੇ ਵੀ ਖਰਚੇ ਦੇ ਸੰਬੰਧ ਵਿੱਚ ਇਸ ਨੀਤੀ ਦੇ ਤਹਿਤ ਕੋਈ ਭੁਗਤਾਨ ਕਰਨ ਲਈ ਜ਼ਿੰਮੇਵਾਰ ਨਹੀਂ ਹੋਵਾਂਗੇ:

ਭਾਗ II-ਭਾਗ VI: ਬੀਮਾ ਦਾਅਵੇ ਅਤੇ ਆਪਣੀ ਜ਼ਿੰਮੇਵਾਰੀ ਲਈ ਅਰਜ਼ੀ ਕਿਵੇਂ ਦੇਣੀ ਹੈ:

a. ਸੰਕੇਤ:

i. ਕਿਸੇ ਘਟਨਾ ਜਾਂ ਘਟਨਾ ਬਾਰੇ ਸੂਚਨਾ ਜੋ ਇਸ ਨਿੱਜੀ ਦੁਰਘਟਨਾ ਹਿੱਸੇ ਦੇ ਤਹਿਤ ਇੱਕ ਦਾਅਵੇ ਨੂੰ ਜਨਮ ਦੇ ਸਕਦੀ ਹੈ, ਇਸ ਦੇ ਵਾਪਰਨ ਦੇ 30 ਦਿਨਾਂ ਦੇ ਅੰਦਰ-ਅੰਦਰ ਸ਼ੇਮਾ ਨੂੰ ਦਿੱਤੀ ਜਾਣੀ ਚਾਹੀਦੀ ਹੈ।

ii. ਦੁਰਘਟਨਾ ਨਾਲ ਹੋਈ ਮੌਤ ਦੀ ਸਥਿਤੀ ਵਿੱਚ ਮ੍ਰਿਤਕ ਦੇਹਾਂ ਨੂੰ ਲਿਜਾਣ/ਦਫ਼ਨਾਉਣ ਤੋਂ ਬਾਅਦ ਇੱਕ (1) ਮਹੀਨੇ ਤੋਂ ਬਾਅਦ ਬੀਮਾ ਲਾਭਾਂ ਲਈ ਦਾਅਵੇ ਸਾਨੂੰ ਪੇਸ਼ ਕੀਤੇ ਜਾਣੇ ਚਾਹੀਦੇ ਹਨ।

ਨੋਟ: ਅਸੀਂ ਮਾਮਲੇ ਦੇ ਗੁਣਾਂ ਦੇ ਅਧਾਰ ਤੇ ਉੱਪਰ ਦੱਸੀ ਗਈ ਸਮਾਂ ਸੀਮਾ ਦੀ ਜਾਂਚ ਅਤੇ ਢਿੱਲ ਦੇਵਾਂਗੇ।

b. ਦਾਅਵੇ ਦੇ ਮਾਮਲੇ ਵਿੱਚ ਮੁਹੱਈਆ ਕਰਵਾਏ ਜਾਣ ਵਾਲੇ ਦਸਤਾਵੇਜ਼:

i. ਸਹੀ ਢੰਗ ਨਾਲ ਭਰਿਆ ਦਾਅਵਾ ਫਾਰਮ ਸਹੀ ਢੰਗ ਨਾਲ ਭਰਿਆ ਅਤੇ ਦਾਅਵੇਦਾਰ ਦੁਆਰਾ ਦਸਤਖਤ ਕੀਤਾ ਗਿਆ।

ii. ਬੀਮਾਕ੍ਰਿਤ ਅਤੇ ਦਾਅਵੇਦਾਰ ਦੀ ਫੋਟੋ ਪਛਾਣ ਦਾ ਸਬੂਤ।

iii. ਐਫ. ਆਈ. ਆਰ., ਚਾਰਜਸ਼ੀਟ ਅਤੇ ਅੰਤਿਮ ਰਿਪੋਰਟ/ਪੰਚਨਾਮਾ/ਪੁਲਿਸ ਪੁੱਛਗਿੱਛ ਰਿਪੋਰਟ (ਜਿੱਥੇ ਵੀ ਦੁਰਘਟਨਾ ਦੇ ਹਾਲਾਤ ਅਨੁਸਾਰ ਇਹ ਰਿਪੋਰਟਾਂ ਲੋੜੀਂਦੀਆਂ ਹਨ) ਦੀ ਕਾਪੀ ਸਬੰਧਤ ਪੁਲਿਸ ਸਟੇਸ਼ਨ ਦੁਆਰਾ ਸਹੀ ਢੰਗ ਨਾਲ ਤਸਦੀਕ ਕੀਤੀ ਗਈ ਹੈ।

iv. ਮੈਡੀਕਲ-ਕਾਨੂੰਨੀ ਸਰਟੀਫਿਕੇਟ ਦੀ ਕਾਪੀ (ਜਿੱਥੇ ਵੀ ਦੁਰਘਟਨਾ ਦੀ ਸਥਿਤੀ ਅਨੁਸਾਰ ਇਸ ਦੀ ਜ਼ਰੂਰਤ ਹੁੰਦੀ ਹੈ) ਸਬੰਧਤ ਹਸਪਤਾਲ ਦੁਆਰਾ ਸਹੀ ਢੰਗ ਨਾਲ ਤਸਦੀਕ ਕੀਤੀ ਜਾਂਦੀ ਹੈ।

v. ਦਾਅਵੇ ਦੇ ਮੁੱਲਾਂਕਣ ਲਈ ਸਾਡੇ ਦੁਆਰਾ ਲੋੜੀਂਦਾ ਕੋਈ ਹੋਰ ਸਬੰਧਤ ਦਸਤਾਵੇਜ਼।

vi. ਮੌਤ ਸਰਟੀਫਿਕੇਟ.

vii. ਸੱਪ ਦੇ ਕੱਟਣ/ਜ਼ਹਿਰ ਦੇ ਮਾਮਲੇ ਵਿੱਚ ਵਿਸਰਾ ਟੈਸਟ

viii. ਪੋਸਟਮਾਰਟਮ ਰਿਪੋਰਟ (ਜੇ ਕੀਤੀ ਜਾਂਦੀ ਹੈ)।

- ix. ਨਾਮਜ਼ਦ ਵਿਅਕਤੀ ਦੀ ਪਛਾਣ ਦਾ ਸਬੂਤ ਜਾਂ ਮੂਲ ਉੱਤਰਾਧਿਕਾਰੀ ਸਰਟੀਫਿਕੇਟ/ਮੂਲ ਕਾਨੂੰਨੀ ਵਾਰਸ।
 - x. ਮਿਤਕ ਪਾਲਿਸੀ ਧਾਰਕ ਦੁਆਰਾ ਨਾਮਜ਼ਦਗੀ ਦਾਖਲ ਨਾ ਕੀਤੇ ਜਾਣ ਦੀ ਸਥਿਤੀ ਵਿੱਚ ਇੱਕ ਜਾਇਜ਼ ਡਿਸਚਾਰਜ ਦੇ ਉਦੇਸ਼ ਲਈ ਕੰਪਨੀ ਦੀ ਸੰਤੁਸ਼ਟੀ ਲਈ ਸਰਟੀਫਿਕੇਟ ਜਾਂ ਕੋਈ ਹੋਰ ਸਬੂਤ।
- c. ਦਾਅਵਿਆਂ ਦਾ ਨਿਪਟਾਰਾ
- a) ਅਸੀਂ ਆਖਰੀ ਵਾਰ ਮੰਗੇ ਗਏ ਦਸਤਾਵੇਜ਼ ਦੀ ਪੂਰਤੀ ਦੀ ਮਿਤੀ ਤੋਂ 30 ਦਿਨਾਂ ਦੇ ਅੰਦਰ-ਅੰਦਰ, ਜਿਵੇਂ ਵੀ ਮਾਮਲਾ ਹੋਵੇ, ਇੱਕ ਦਾਅਵੇ ਦਾ ਨਿਪਟਾਰਾ ਜਾਂ ਰੱਦ ਕਰ ਦੇਵਾਂਗੇ।
 - b) 30 ਦਿਨਾਂ ਦੀ ਸਮਾਂ-ਸੀਮਾ ਤੋਂ ਬਾਅਦ ਕਿਸੇ ਦਾਅਵੇ ਦੇ ਭੁਗਤਾਨ ਵਿੱਚ ਦੇਰੀ ਹੋਣ ਦੀ ਸਥਿਤੀ ਵਿੱਚ, ਅਸੀਂ ਤੁਹਾਨੂੰ ਆਖਰੀ ਮੰਗੇ ਗਏ ਦਸਤਾਵੇਜ਼ ਦੀ ਪੂਰਤੀ ਦੀ ਮਿਤੀ ਤੋਂ ਲੈ ਕੇ ਸੀ. ਐਲ. ਏ. ਆਈ. ਦੇ ਭੁਗਤਾਨ ਦੀ ਮਿਤੀ ਤੱਕ ਵਿਆਜ ਦਾ ਭੁਗਤਾਨ ਕਰਨ ਲਈ ਜ਼ਿੰਮੇਵਾਰ ਹੋਵਾਂਗੇ।
 - c) ਹਾਲਾਂਕਿ, ਜਿੱਥੇ ਸਾਡੀ ਰਾਏ ਵਿੱਚ ਇੱਕ ਦਾਅਵੇ ਦੇ ਹਾਲਾਤ ਇੱਕ ਜਾਂਚ ਦੀ ਗਰੰਟੀ ਦਿੰਦੇ ਹਨ, ਉਹ ਅਜਿਹੀ ਜਾਂਚ ਜਲਦੀ ਤੋਂ ਜਲਦੀ ਸ਼ੁਰੂ ਕਰੇਗੀ ਅਤੇ ਕਿਸੇ ਵੀ ਮਾਮਲੇ ਵਿੱਚ ਮਿਤੀ ਤੋਂ 30 ਦਿਨਾਂ ਤੋਂ ਬਾਅਦ ਪੂਰੀ ਕਰੇਗੀ।
 - d) ਨਿਰਧਾਰਤ 45 ਦਿਨਾਂ ਤੋਂ ਵੱਧ ਦੀ ਦੇਰੀ ਦੇ ਮਾਮਲੇ ਵਿੱਚ, ਅਸੀਂ ਆਖਰੀ ਜ਼ਰੂਰੀ ਦਸਤਾਵੇਜ਼ ਦੀ ਪੂਰਤੀ ਦੀ ਮਿਤੀ ਤੋਂ ਲੈ ਕੇ ਮਿਤੀ ਤੱਕ ਤੁਹਾਨੂੰ ਬੈਂਕ ਦੀ ਵਿਆਜ ਦਰ ਤੋਂ 2 ਪ੍ਰਤੀਸ਼ਤ ਪ੍ਰਤੀ ਸਾਲ ਦੀ ਦਰ ਨਾਲ ਵਿਆਜ ਦਾ ਭੁਗਤਾਨ ਕਰਨ ਲਈ ਜ਼ਿੰਮੇਵਾਰ ਹੋਵਾਂਗੇ।

(ਵਿਆਖਿਆ: "ਬੈਂਕ ਦਰ" ਦਾ ਅਰਥ ਹੋਵੇਗਾ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੁਆਰਾ ਵਿੱਤੀ ਸਾਲ ਦੀ ਸ਼ੁਰੂਆਤ ਵਿੱਚ ਨਿਰਧਾਰਤ ਦਰ ਜਿਸ ਵਿੱਚ ਦਾਅਵਾ ਬਕਾਇਆ ਹੈ)।

ਭਾਗ II-ਭਾਗ VII: ਇਸ ਹਿੱਸੇ ਉੱਤੇ ਲਾਗੂ ਹੋਣ ਵਾਲੀਆਂ ਵਿਸ਼ੇਸ਼ ਸ਼ਰਤਾਂ:

- a) "ਕ੍ਸ਼ੇਮਾ ਕਿਸਾਨ ਸਾਥੀ" ਵਿੱਚ ਦੱਸੇ ਗਏ ਸਾਰੇ ਆਮ ਨਿਯਮ ਅਤੇ ਸ਼ਰਤਾਂ ਲਾਗੂ ਹੁੰਦੀਆਂ ਹਨ।
- b) ਭੌਤਿਕ ਪਰਿਵਰਤਨ: ਤੁਹਾਨੂੰ ਤੁਰੰਤ ਸਾਨੂੰ ਉਸ ਦੇ ਕਾਰੋਬਾਰ ਜਾਂ ਕਿੱਤੇ ਵਿੱਚ ਕਿਸੇ ਵੀ ਤਬਦੀਲੀ ਜਾਂ ਸਰੀਰਕ ਨੁਕਸ ਜਾਂ ਕਮਜ਼ੋਰੀ ਬਾਰੇ ਲਿਖਤੀ ਰੂਪ ਵਿੱਚ ਸੂਚਿਤ ਕਰਨਾ ਹੋਵੇਗਾ ਜਿਸ ਨਾਲ ਉਹ ਆਖਰੀ ਭੁਗਤਾਨ ਤੋਂ ਬਾਅਦ ਪ੍ਰਭਾਵਿਤ ਹੋਇਆ ਹੈ।
- c) ਬੀਮੇ ਦੀ ਆਟੋਮੈਟਿਕ ਸਮਾਪਤੀ: ਇਹ ਪਾਲਿਸੀ ਤੁਹਾਡੀ ਮੌਤ ਤੋਂ ਬਾਅਦ ਜਾਂ ਪਾਲਿਸੀ ਦੀ ਮਿਆਦ ਪੂਰੀ ਹੋਣ ਤੱਕ, ਜੇ ਵੀ ਪਹਿਲਾਂ ਹੋਵੇ, ਆਪਣੇ ਆਪ ਖਤਮ ਹੋ ਜਾਵੇਗੀ।
- d) ਵੱਖ-ਵੱਖ ਨੀਤੀ:

ਕਈ ਪਾਲਿਸੀਆਂ ਦੇ ਮਾਮਲੇ ਵਿੱਚ ਜੇ ਨਿਸ਼ਚਿਤ ਲਾਭ ਪ੍ਰਦਾਨ ਕਰਦੀਆਂ ਹਨ, ਪਾਲਿਸੀਆਂ ਦੇ ਨਿਯਮਾਂ ਅਤੇ ਸ਼ਰਤਾਂ ਦੇ ਅਨੁਸਾਰ ਬੀਮਾਕ੍ਰਿਤ ਘਟਨਾ ਹੋਣ 'ਤੇ, ਅਸੀਂ ਦਾਅਵਿਆਂ ਦੇ ਭੁਗਤਾਨ ਨੂੰ ਸੁਤੰਤਰ ਬਣਾਵਾਂਗੇ।
- e) ਨਾਮਜ਼ਦਗੀ:

ਤੁਹਾਨੂੰ ਪਾਲਿਸੀ ਦੀ ਸ਼ੁਰੂਆਤ ਵਿੱਚ, ਤੁਹਾਡੀ ਮੌਤ ਦੀ ਸਥਿਤੀ ਵਿੱਚ ਪਾਲਿਸੀ ਦੇ ਤਹਿਤ ਦਾਅਵਿਆਂ ਦੇ ਭੁਗਤਾਨ ਦੇ ਉਦੇਸ਼ ਲਈ ਨਾਮਜ਼ਦਗੀ ਕਰਨ ਦੀ ਜ਼ਰੂਰਤ ਹੈ। ਨਾਮਜ਼ਦਗੀ ਵਿੱਚ ਕਿਸੇ ਵੀ ਤਬਦੀਲੀ ਬਾਰੇ ਸੂਚਿਤ ਕੀਤਾ ਜਾਵੇਗਾ

ਸੈਕਸ਼ਨ II: ਦੋਵਾਂ ਹਿੱਸਿਆਂ 'ਤੇ ਲਾਗੂ ਹੋਣ ਵਾਲੇ ਆਮ ਨਿਯਮ ਅਤੇ ਸ਼ਰਤਾਂ

- i. ਵਿਵਾਦਯੋਗਤਾ ਅਤੇ ਖੁਲਾਸਾ ਕਰਨ ਦੀ ਜ਼ਿੰਮੇਵਾਰੀ: ਪਾਲਿਸੀ ਰੱਦ ਹੋ ਜਾਵੇਗੀ ਅਤੇ ਗਲਤ ਜਾਂ ਗਲਤ ਬਿਆਨ, ਗਲਤ ਪੇਸ਼ਕਾਰੀ, ਗਲਤ ਵਰਣਨ ਜਾਂ ਗੈਰ-ਜਾਣਕਾਰੀ ਦੀ ਸਥਿਤੀ ਵਿੱਚ ਕੋਈ ਲਾਭ ਭੁਗਤਾਨਯੋਗ ਨਹੀਂ ਹੋਵੇਗਾ।
- ii. ਦੇਣਦਾਰੀ ਸਵੀਕਾਰ ਕਰਨ ਤੋਂ ਪਹਿਲਾਂ ਦੀਆਂ ਸ਼ਰਤਾਂ: ਪਾਲਿਸੀ ਦੇ ਤਹਿਤ ਆਉਣ ਵਾਲੇ ਦਾਅਵਿਆਂ ਲਈ ਕੋਈ ਵੀ ਭੁਗਤਾਨ ਕਰਨ ਲਈ ਪਾਲਿਸੀ ਦੇ ਨਿਯਮਾਂ ਅਤੇ ਸ਼ਰਤਾਂ ਨੂੰ ਤੁਹਾਡੇ ਦੁਆਰਾ ਪੂਰਾ ਕੀਤਾ ਜਾਣਾ ਚਾਹੀਦਾ ਹੈ।
- iii. ਵਾਜਬ ਦੇਖਭਾਲ: ਤੁਸੀਂ ਬੀਮਾਕ੍ਰਿਤ ਸੰਪਤੀ ਦੇ ਹਿੱਤਾਂ ਨੂੰ ਨੁਕਸਾਨ ਜਾਂ ਨੁਕਸਾਨ ਤੋਂ ਬਚਾਉਣ ਲਈ ਸਾਰੇ ਵਾਜਬ ਕਦਮ ਚੁੱਕੋਗੇ ਜੋ ਇੱਕ ਦਾਅਵੇ ਨੂੰ ਜਨਮ ਦੇ ਸਕਦਾ ਹੈ।
- iv. ਨਿਯਮਾਂ ਅਤੇ ਸ਼ਰਤਾਂ ਦੀ ਪਾਲਣਾ-ਇਸ ਨੀਤੀ ਦੇ ਨਿਯਮਾਂ, ਸ਼ਰਤਾਂ ਅਤੇ ਸਮਰਥਨ ਦੀ ਪਾਲਣਾ ਅਤੇ ਪੂਰਤੀ ਜਿੱਥੋਂ ਤੱਕ ਉਹ ਤੁਹਾਡੇ ਦੁਆਰਾ ਕੀਤੇ ਜਾਣ ਜਾਂ ਪਾਲਣਾ ਕੀਤੇ ਜਾਣ ਵਾਲੇ ਕਿਸੇ ਵੀ ਕੰਮ ਨਾਲ ਸਬੰਧਤ ਹਨ।
- v. ਦਾਅਵੇ ਦੀ ਸੂਚਨਾ ਦਾ ਸੂਚਨਾ: ਕੋਈ ਵੀ ਬੀਮਾਕ੍ਰਿਤ ਘਟਨਾ ਵਾਪਰਨ 'ਤੇ 24 ਘੰਟਿਆਂ ਦੇ ਅੰਦਰ ਸਾਨੂੰ ਤੁਰੰਤ ਲਿਖਤੀ ਨੋਟਿਸ ਦਿੱਤਾ ਜਾਵੇਗਾ ਜਿਸ ਦੇ ਨਤੀਜੇ ਵਜੋਂ ਨੁਕਸਾਨ ਜਾਂ ਨੁਕਸਾਨ ਹੋਵੇਗਾ।
- vi. ਵਿਸ਼ੇਸ਼ ਉਪਬੰਧ: ਕੋਈ ਵੀ ਵਿਸ਼ੇਸ਼ ਉਪਬੰਧ ਜਿਸ ਦੇ ਅਧੀਨ ਇਹ ਨੀਤੀ ਬਣਾਈ ਗਈ ਹੈ ਅਤੇ ਨੀਤੀ ਵਿੱਚ ਸਮਰਥਨ ਕੀਤਾ ਗਿਆ ਹੈ, ਇਸ ਨੀਤੀ ਦਾ ਹਿੱਸਾ ਮੰਨਿਆ ਜਾਵੇਗਾ ਅਤੇ ਉਸ ਅਨੁਸਾਰ ਪ੍ਰਭਾਵੀ ਹੋਵੇਗਾ।

vii. ਧੋਖਾਧੜੀ:

ਜੇ ਤੁਸੀਂ ਜਾਂ ਤੁਹਾਡੀ ਤਰਫੋਂ ਕੰਮ ਕਰਨ ਵਾਲਾ ਕੋਈ ਵਿਅਕਤੀ ਧੋਖਾਧੜੀ ਕਰਦਾ ਹੈ ਜਾਂ ਜਾਣਬੁੱਝ ਕੇ ਕਿਸੇ ਵੀ ਪੜਾਅ 'ਤੇ ਕਿਸੇ ਭੌਤਿਕ ਤੱਥ ਨੂੰ ਗਲਤ ਪੇਸ਼ ਕਰਦਾ ਹੈ ਜਾਂ ਲੁਕਾਉਂਦਾ ਹੈ-ਭਾਵੇਂ ਪ੍ਰਸਤਾਵ ਦੇ ਦੌਰਾਨ, ਜਦੋਂ ਨੀਤੀ ਲਾਗੂ ਹੈ, ਜਾਂ ਇਸ ਦੇ ਸੰਬੰਧ ਵਿੱਚ

a. ਜੇਕਰ ਪਾਲਿਸੀ ਜਾਰੀ ਕਰਨ ਤੋਂ ਪਹਿਲਾਂ ਧੋਖਾਧੜੀ ਜਾਂ ਸਮੱਗਰੀ ਦੀ ਗਲਤ ਪੇਸ਼ਕਾਰੀ ਪਾਈ ਜਾਂਦੀ ਹੈ ਤਾਂ ਬੀਮਾ ਅਰਜ਼ੀ ਨੂੰ ਰੱਦ ਕਰਨਾ।

ਅ. ਪਾਲਿਸੀ ਨੂੰ ਸ਼ੁਰੂ ਤੋਂ ਹੀ ਰੱਦ ਕਰਨਾ ਅਤੇ ਭੁਗਤਾਨ ਕੀਤੇ ਗਏ ਸਾਰੇ ਪ੍ਰੀਮੀਅਮ ਨੂੰ ਜ਼ਬਤ ਕਰਨਾ, ਜੇ ਪਾਲਿਸੀ ਜਾਰੀ ਕਰਨ ਤੋਂ ਬਾਅਦ ਪਰ ਕੋਈ ਦਾਅਵਾ ਹੋਣ ਤੋਂ ਪਹਿਲਾਂ ਧੋਖਾਧੜੀ ਜਾਂ ਸਮੱਗਰੀ ਦੀ ਗਲਤ ਪੇਸ਼ਕਾਰੀ ਦਾ ਪਤਾ ਲੱਗਦਾ ਹੈ, ਅਤੇ ਸਾਡੇ ਕੋਲ ਕੋਈ ਅਧਿਕਾਰ ਨਹੀਂ ਹੋਵੇਗਾ।

c. ਕਿਸੇ ਵੀ ਦਾਅਵੇ ਨੂੰ ਰੱਦ ਕਰਨ ਲਈ, ਸਾਰੇ ਲਾਭ ਜ਼ਬਤ ਕਰੋ, ਅਤੇ ਸਾਰੇ ਪ੍ਰੀਮੀਅਮ ਨੂੰ ਪੂਰੀ ਤਰ੍ਹਾਂ ਕਮਾਈ ਵਜੋਂ ਮੰਨੋ, ਜੇ ਦਾਅਵਾ ਪ੍ਰਕਿਰਿਆ ਦੌਰਾਨ ਜਾਂ ਉਸ ਤੋਂ ਬਾਅਦ ਧੋਖਾਧੜੀ ਜਾਂ ਸਮੱਗਰੀ ਦੀ ਗਲਤ ਪੇਸ਼ਕਾਰੀ ਦਾ ਪਤਾ ਚਲਦਾ ਹੈ।

ਇਸ ਧਾਰਾ ਦੇ ਉਦੇਸ਼ਾਂ ਲਈ, "ਧੋਖਾਧੜੀ" ਵਿੱਚ ਤੁਹਾਡੇ ਜਾਂ ਤੁਹਾਡੇ ਨੁਮਾਇੰਦਿਆਂ ਦੁਆਰਾ ਹੇਠ ਲਿਖੀਆਂ ਕਾਰਵਾਈਆਂ ਸ਼ਾਮਲ ਹਨ, ਜੇ ਬੀਮਾ ਕੰਪਨੀ ਨੂੰ ਪਾਲਿਸੀ ਜਾਰੀ ਕਰਨ ਜਾਂ ਕਲੇਮ ਦਾ ਭੁਗਤਾਨ ਕਰਨ ਲਈ ਧੋਖਾ ਦੇਣ ਜਾਂ ਪ੍ਰੇਰਿਤ ਕਰਨ ਦੇ ਇਰਾਦੇ ਨਾਲ ਕੀਤੀਆਂ ਗਈਆਂ ਹਨ:

1. ਕਿਸੇ ਵੀ ਤੱਥ ਨੂੰ ਸੱਚ ਵਜੋਂ ਪੇਸ਼ ਕਰਨਾ ਜੇ ਗਲਤ ਮੰਨਿਆ ਜਾਂਦਾ ਹੈ;
2. ਕਿਸੇ ਪਦਾਰਥਕ ਤੱਥ ਨੂੰ ਸਰਗਰਮੀ ਨਾਲ ਲੁਕਾਉਣਾ ਜਾਂ ਦਬਾਉਣਾ;
3. ਗੁੰਮਰਾਹ ਕਰਨ ਜਾਂ ਧੋਖਾ ਦੇਣ ਦੇ ਇਰਾਦੇ ਨਾਲ ਕੋਈ ਵੀ ਕੰਮ ਜਾਂ ਭੁੱਲ;
4. ਕੋਈ ਵੀ ਕੰਮ ਜਾਂ ਭੁੱਲ ਲਾਗੂ ਕਾਨੂੰਨ ਦੁਆਰਾ ਧੋਖਾਧੜੀ ਘੋਸ਼ਿਤ ਕੀਤੀ ਗਈ ਹੈ।

ਇਸ ਧਾਰਾ ਦੇ ਤਹਿਤ ਸਾਰੇ ਉਪਾਅ ਕਾਨੂੰਨ ਦੇ ਤਹਿਤ ਉਪਲਬਧ ਉਪਾਵਾਂ ਤੋਂ ਇਲਾਵਾ ਹਨ।

- viii. ਇਸ ਨੀਤੀ ਦੇ ਨਿਯਮਾਂ ਅਤੇ ਸ਼ਰਤਾਂ ਦੀ ਪਾਲਣਾ ਨਾ ਕਰਨ ਨਾਲ ਨੀਤੀ ਰੱਦ ਹੋ ਜਾਵੇਗੀ।
- ix. ਪਾਲਿਸੀਧਾਰਕਾਂ ਦੇ ਹਿੱਤਾਂ ਦੀ ਸੁਰੱਖਿਆ: ਅੰਤਿਮ ਸਰਵੇਖਣ ਰਿਪੋਰਟ ਜਾਂ ਵਾਧੂ ਸਰਵੇਖਣ ਰਿਪੋਰਟ, ਜਿਵੇਂ ਵੀ ਮਾਮਲਾ ਹੋਵੇ, ਪ੍ਰਾਪਤ ਹੋਣ 'ਤੇ ਅਤੇ ਸਾਰੀਆਂ ਲੋੜੀਂਦੀਆਂ ਜਾਣਕਾਰੀਆਂ/ਦਸਤਾਵੇਜ਼ਾਂ ਦੀ ਪ੍ਰਾਪਤੀ 'ਤੇ ਜੋ ਸਬੰਧਤ ਹਨ।

ਜੇ ਦਾਖਲ ਕੀਤੀ ਗਈ ਰਕਮ ਦਾਅਵਾ ਕੀਤੀ ਗਈ ਰਕਮ ਤੋਂ ਘੱਟ ਹੈ, ਤਾਂ ਅਸੀਂ ਬੀਮਾਕਰਤਾ/ਦਾਅਵੇਦਾਰ ਨੂੰ ਬੰਦੋਬਸਤ ਦੇ ਅਧਾਰ ਬਾਰੇ ਲਿਖਤੀ ਰੂਪ ਵਿੱਚ ਸੂਚਿਤ ਕਰਾਂਗੇ। ਖਾਸ ਤੌਰ 'ਤੇ, ਜਿੱਥੇ ਦਾਅਵਾ ਰੱਦ ਕੀਤਾ ਜਾਂਦਾ ਹੈ, ਅਸੀਂ ਜਵਾਬ ਦੇਵਾਂਗੇ।

ਜੇ ਕਲੇਮ ਦਾ ਨਿਪਟਾਰਾ 30 ਦਿਨਾਂ ਦੇ ਅੰਦਰ ਨਹੀਂ ਕੀਤਾ ਜਾਂਦਾ ਜਿਵੇਂ ਕਿ ਉੱਪਰ ਦੱਸਿਆ ਗਿਆ ਹੈ, ਤਾਂ ਅਸੀਂ ਇੱਕ ਦਰ 'ਤੇ ਵਿਆਜ ਦਾ ਭੁਗਤਾਨ ਕਰਨ ਲਈ ਜ਼ਿੰਮੇਵਾਰ ਹੋਵਾਂਗੇ, ਜੋ ਕਿ ਆਖਰੀ ਜਾਰੀ ਹੋਣ ਦੀ ਮਿਤੀ ਤੋਂ ਬੈਂਕ ਦਰ ਤੋਂ 2 ਪ੍ਰਤੀਸ਼ਤ ਪ੍ਰਤੀ ਸਾਲ ਵੱਧ ਹੈ।

- x. ਉਤਪਾਦ ਕਢਵਾ: ਇਸ ਬੀਮਾ ਉਤਪਾਦ ਨੂੰ ਭਵਿੱਖ ਵਿੱਚ ਆਈ. ਆਰ. ਡੀ. ਏ. ਆਈ. ਦੀ ਮਨਜ਼ੂਰੀ ਨਾਲ ਵਾਪਸ ਲਿਆ ਜਾ ਸਕਦਾ ਹੈ, ਜਿਸ ਸਥਿਤੀ ਵਿੱਚ ਸਾਰੀਆਂ ਬੀਮਾਕ੍ਰਿਤ ਧਿਰਾਂ ਨੂੰ ਘੱਟੋ-ਘੱਟ ਤਿੰਨ ਮਹੀਨਿਆਂ ਦਾ ਅਗਾਊਂ ਨੋਟਿਸ ਦਿੱਤਾ ਜਾਵੇਗਾ।

ਭਾਗ III: ਵਿਸ਼ੇਸ਼ ਪ੍ਰਬੰਧ

ਕੋਈ ਵੀ ਵਿਸ਼ੇਸ਼ ਪ੍ਰਬੰਧ ਜਿਸ ਦੇ ਅਧੀਨ ਇਹ ਨੀਤੀ ਬਣਾਈ ਗਈ ਹੈ ਅਤੇ ਨੀਤੀ ਵਿੱਚ ਸਮਰਥਨ ਕੀਤਾ ਗਿਆ ਹੈ, ਇਸ ਨੀਤੀ ਦਾ ਹਿੱਸਾ ਮੰਨਿਆ ਜਾਵੇਗਾ ਅਤੇ ਉਸ ਅਨੁਸਾਰ ਪ੍ਰਭਾਵੀ ਹੋਵੇਗਾ।

ਭਾਗ IV: ਰੱਦ ਕਰਨਾ

1. ਤੁਸੀਂ ਮਿਆਦ ਦੇ ਦੌਰਾਨ ਕਿਸੇ ਵੀ ਸਮੇਂ ਸਾਨੂੰ ਲਿਖਤੀ ਰੂਪ ਵਿੱਚ ਸੂਚਿਤ ਕਰਕੇ ਨੀਤੀ ਨੂੰ ਰੱਦ ਕਰ ਸਕਦੇ ਹੋ। ਜੇਕਰ ਤੁਸੀਂ ਨੀਤੀ ਨੂੰ ਰੱਦ ਕਰਦੇ ਹੋ, ਤਾਂ ਤੁਹਾਨੂੰ ਰੱਦ ਕਰਨ ਦੇ ਕਾਰਨ ਦੱਸਣ ਦੀ ਜ਼ਰੂਰਤ ਨਹੀਂ ਹੈ। ਅਸੀਂ ਪਾਲਿਸੀ ਧਾਰਕ ਨੂੰ ਘੱਟੋ-ਘੱਟ 7 ਦਿਨਾਂ ਦਾ ਨੋਟਿਸ ਦੇ ਕੇ ਸਿਰਫ ਧੋਖਾਧੜੀ ਦੇ ਅਧਾਰ 'ਤੇ ਪਾਲਿਸੀ ਨੂੰ ਰੱਦ ਕਰ ਸਕਦੇ ਹਾਂ।
2. ਅਸੀਂ ਕਰਦੇ ਹਾਂ -
 - i. ਜੇਕਰ ਪਾਲਿਸੀ ਦੀ ਮਿਆਦ ਇੱਕ ਸਾਲ ਤੱਕ ਹੈ ਅਤੇ ਪਾਲਿਸੀ ਦੀ ਮਿਆਦ ਦੌਰਾਨ ਕੋਈ ਦਾਅਵਾ ਨਹੀਂ ਕੀਤਾ ਗਿਆ ਹੈ, ਤਾਂ ਅਣਮਿਥੇ ਸਮੇਂ ਲਈ ਅਨੁਪਾਤਕ ਪ੍ਰੀਮੀਅਮ ਵਾਪਸ ਕਰੇ।
 - ii. ਇੱਕ ਸਾਲ ਤੋਂ ਵੱਧ ਦੀ ਮਿਆਦ ਵਾਲੀ ਪਾਲਿਸੀ ਦੇ ਸਬੰਧ ਵਿੱਚ ਅਤੇ ਜਿੱਥੇ ਅਜਿਹੇ ਪਾਲਿਸੀ ਸਾਲਾਂ ਲਈ ਜੇਖਮ ਕਵਰੇਜ ਦੀ ਮਿਆਦ ਸ਼ੁਰੂ ਨਹੀਂ ਹੋਈ ਹੈ, ਨਾ ਖਤਮ ਹੋਈ ਪਾਲਿਸੀ ਮਿਆਦ ਲਈ ਪ੍ਰੀਮੀਅਮ ਵਾਪਸ ਕਰੇ।
 - iii. ਜੇਕਰ ਪਾਲਿਸੀ ਉੱਤੇ ਕਿਸੇ ਦਾਅਵੇ ਦੀ ਸੂਚਨਾ ਦਿੱਤੀ ਜਾਂਦੀ ਹੈ, ਤਾਂ ਕਿਸੇ ਵੀ ਸਥਿਤੀ ਵਿੱਚ ਰੱਦ ਕਰਨ ਉੱਤੇ ਕੋਈ ਪ੍ਰੀਮੀਅਮ ਵਾਪਸ ਨਹੀਂ ਕੀਤਾ ਜਾਵੇਗਾ।

ਭਾਗ V: ਘੋਸ਼ਣਾ

- a. ਜੇਕਰ ਤੁਸੀਂ ਬੀਮਾ ਪ੍ਰਾਪਤ ਕਰਨ ਤੋਂ ਪਹਿਲਾਂ ਪ੍ਰਸਤਾਵ ਫਾਰਮ ਵਿੱਚ ਕੋਈ ਗਲਤ/ਗਲਤ ਘੋਸ਼ਣਾ/ਜਾਣਕਾਰੀ ਦਿੰਦੇ ਹੋ, ਤਾਂ ਇਸ ਨੀਤੀ ਦੇ ਤਹਿਤ ਪੈਦਾ ਹੋਣ ਵਾਲੇ ਕਿਸੇ ਵੀ ਦਾਅਵੇ ਪ੍ਰਤੀ ਕੰਪਨੀ ਦੀ ਕੋਈ ਜ਼ਿੰਮੇਵਾਰੀ ਨਹੀਂ ਹੋਵੇਗੀ।

Kshema Kisan Sathi Insurance Policy

UIN: IRDAN162RPCR0019V01202526

- b. ਕੰਪਨੀ ਅੱਗੇ ਸਮਝਦੀ ਹੈ ਕਿ ਤੁਸੀਂ ਨੀਤੀ ਅਤੇ ਪ੍ਰਾਸਪੈਕਟਸ ਨੂੰ ਪੜ੍ਹਿਆ ਹੈ ਅਤੇ ਪ੍ਰਸਤਾਵ 'ਤੇ ਆਪਣੇ ਦਸਤਖਤ ਕਰਨ ਜਾਂ ਭਰੋਸਾ ਦੇਣ ਤੋਂ ਪਹਿਲਾਂ ਸਮੱਗਰੀ ਦੇ ਪ੍ਰਭਾਵਾਂ ਨੂੰ ਸਮਝ ਲਿਆ ਹੈ।
- c. ਤੁਸੀਂ ਅੱਗੇ ਮੰਨਦੇ ਹੋ ਕਿ ਤੁਹਾਡੇ ਦੁਆਰਾ ਦਸਤਖਤ ਕੀਤੇ ਜਾਂ ਪੜ੍ਹੇ ਗਏ ਘੋਸ਼ਣਾ ਪੱਤਰ ਦੀ ਜ਼ਿੰਮੇਵਾਰੀ ਨੀਤੀ ਵਿੱਚ ਸ਼ਾਮਲ ਹੋਰ ਸਾਰੇ ਵਿਅਕਤੀਆਂ, ਜੋ ਕੋਈ ਹੋਵੇ, ਉੱਤੇ ਪਾਬੰਦ ਹੋਵੇਗੀ ਅਤੇ ਇਸ ਤਰ੍ਹਾਂ ਕੰਪਨੀ ਨੂੰ ਨੁਕਸਾਨ ਦੀ ਭਰਪਾਈ ਕਰਨ ਲਈ ਸਹਿਮਤ ਹੋਵੇਗੀ।

ਸੈਕਸ਼ਨ VI: ਨੀਤੀ ਵਿਵਾਦ

ਤੁਹਾਡੇ ਅਤੇ ਸਾਡੇ ਵਿਚਕਾਰ ਇਹ ਸਹਿਮਤੀ ਹੋ ਗਈ ਹੈ ਕਿ ਇੱਥੇ ਸ਼ਾਮਲ ਨਿਯਮਾਂ, ਸ਼ਰਤਾਂ, ਅਪਵਾਦਾਂ, ਸੀਮਾਵਾਂ, ਅਤੇ/ਜਾਂ ਅਪਵਾਦਾਂ ਜਾਂ ਸਮੱਗਰੀ ਦੀ ਵਿਆਖਿਆ ਨਾਲ ਸਬੰਧਤ ਕੋਈ ਵੀ ਵਿਵਾਦ ਸਮਝਿਆ ਜਾਂਦਾ ਹੈ ਅਤੇ

ਸੈਕਸ਼ਨ VII: ਮਨਜ਼ੂਰਸ਼ੁਦਾ ਬੈਂਕ ਕਲਾਜ਼

ਜੇ ਤੁਸੀਂ ਕਿਸੇ ਬੈਂਕ ਦੇ ਹੱਕ ਵਿੱਚ ਕਿਸੇ ਬੀਮਾਕ੍ਰਿਤ ਸੰਪਤੀ (ਫਸਲ) ਉੱਤੇ ਗਿਰਵੀ ਰੱਖਿਆ ਹੈ, ਅਨੁਮਾਨ ਲਗਾਇਆ ਹੈ ਜਾਂ ਕੋਈ ਸੁਰੱਖਿਆ ਬਣਾਈ ਹੈ, ਅਤੇ ਬੈਂਕ ਦੀ ਪਾਲਿਸੀ ਵਿੱਚ ਦਿਲਚਸਪੀ ਹੈ, ਤਾਂ ਅਜਿਹੇ ਬੈਂਕ ਦਾ ਨਾਮ ਵੀ ਦਿਖਾਇਆ ਜਾਵੇਗਾ।

ਜੇਕਰ ਤੁਸੀਂ ਪਾਲਿਸੀ ਦੀ ਮਿਆਦ ਦੌਰਾਨ ਕਿਸੇ ਵੀ ਸਮੇਂ ਅਜਿਹੇ ਬੈਂਕ ਦਾ ਨਾਮ ਜੋੜਨਾ ਚਾਹੁੰਦੇ ਹੋ ਤਾਂ ਇਸ ਨੂੰ ਇੱਕ ਸਮਰਥਨ ਵਜੋਂ ਦਿਖਾਇਆ ਜਾਵੇਗਾ।

ਇਸ ਧਾਰਾ ਵਿੱਚ 'ਬੈਂਕ' ਸ਼ਬਦ ਵਿੱਚ ਕੋਈ ਵੀ ਵਿੱਤੀ ਸੰਸਥਾ ਸ਼ਾਮਲ ਹੈ।

ਇਸ ਧਾਰਾ ਦੇ ਤਹਿਤ, ਤੁਸੀਂ ਹੇਠ ਲਿਖੇ ਅਨੁਸਾਰ ਸਹਿਮਤ ਹੋ:

- ਅਸੀਂ ਬੈਂਕ ਨੂੰ ਪੂਰੀ ਰਕਮ ਦਾ ਭੁਗਤਾਨ ਕਰਾਂਗੇ ਜੇ ਅਸੀਂ ਇਸ ਨੀਤੀ ਦੇ ਤਹਿਤ ਭੁਗਤਾਨ ਕਰਨ ਲਈ ਜ਼ਿੰਮੇਵਾਰ ਹਾਂ। ਅਜਿਹਾ ਬੈਂਕ ਇਸ ਨੂੰ ਆਪਣੀ ਮੰਗ ਲਈ ਅਤੇ ਰਕਮ ਵਿੱਚ ਦਿਲਚਸਪੀ ਰੱਖਣ ਵਾਲੇ ਕਿਸੇ ਵੀ ਹੋਰ ਵਿਅਕਤੀ ਦੇ ਏਜੰਟ ਵਜੋਂ ਪ੍ਰਾਪਤ ਕਰੇਗਾ।
- ਜਦੋਂ ਅਸੀਂ ਬੈਂਕ ਨੂੰ ਰਕਮ ਦਾ ਭੁਗਤਾਨ ਕਰਦੇ ਹਾਂ, ਤਾਂ ਇਸ ਨੀਤੀ ਦੇ ਤਹਿਤ ਸਾਡੀ ਦੇਣਦਾਰੀ ਖਤਮ ਹੋ ਜਾਵੇਗੀ, ਅਤੇ ਤੁਸੀਂ ਸਾਰੇ ਅਤੇ ਬੀਮੇ ਵਜੋਂ ਨਾਮਜ਼ਦ ਸਾਰੇ ਵਿਅਕਤੀਆਂ 'ਤੇ ਪਾਬੰਦ ਹੋਵੇਗੀ।
- ਇਸ ਨੀਤੀ ਦੇ ਉਪਬੰਧਾਂ ਤਹਿਤ ਅਸੀਂ ਬੈਂਕ ਨੂੰ ਕੋਈ ਵੀ ਨੋਟਿਸ ਜਾਂ ਸੰਚਾਰ ਤੁਹਾਨੂੰ ਕਾਫ਼ੀ ਨੋਟਿਸ ਜਾਂ ਸੰਚਾਰ ਹੋਵੇਗਾ।
- ਕੋਈ ਵੀ ਸਮਝੌਤਾ ਜਾਂ ਸਮਝੌਤਾ ਜੋ ਅਸੀਂ ਬੈਂਕ ਨਾਲ ਕਰਦੇ ਹਾਂ, ਤੁਹਾਡੇ ਅਤੇ ਬੀਮਾਕ੍ਰਿਤ ਦੇ ਰੂਪ ਵਿੱਚ ਨਾਮਜ਼ਦ ਸਾਰੇ ਵਿਅਕਤੀਆਂ ਲਈ ਲਾਜ਼ਮੀ ਹੋਵੇਗਾ। ਹਾਲਾਂਕਿ, ਅਜਿਹਾ ਸਮਝੌਤਾ ਜਾਂ ਸਮਝੌਤਾ ਬੈਂਕ ਦੇ ਅਧਿਕਾਰ ਨੂੰ ਪ੍ਰਭਾਵਿਤ ਨਹੀਂ ਕਰੇਗਾ।
- ਜਦੋਂ ਅਸੀਂ ਬੈਂਕ ਨੂੰ ਰਕਮ ਦਾ ਭੁਗਤਾਨ ਕਰਦੇ ਹਾਂ, ਤਾਂ ਅਸੀਂ ਕਾਨੂੰਨੀ ਤੌਰ 'ਤੇ ਅਤੇ ਆਪਣੇ ਆਪ ਹੀ ਅਜਿਹੇ ਭੁਗਤਾਨ ਦੀ ਹੱਦ ਤੱਕ ਬੈਂਕ ਦੇ ਸਾਰੇ ਅਧਿਕਾਰਾਂ ਦੇ ਅਧੀਨ ਹੋ ਜਾਵਾਂਗੇ। ਇਸ ਨਾਲ ਪਾਬੰਦੀ ਦੇ ਅਧਿਕਾਰਾਂ ਨੂੰ ਨੁਕਸਾਨ ਜਾਂ ਪੱਖਪਾਤ ਨਹੀਂ ਹੋਵੇਗਾ।

ਐਨ. ਬੀ.: ਬੈਂਕ ਦਾ ਅਰਥ ਪਾਲਿਸੀ ਵਿੱਚ ਨਾਮ ਦਿੱਤੀ ਗਈ ਪਹਿਲੀ ਵਿੱਤੀ ਸੰਸਥਾ/ਬੈਂਕ ਹੋਵੇਗਾ।

ਸੈਕਸ਼ਨ VIII: ਸੰਵੇਦਨਸ਼ੀਲਤਾ ਅਤੇ ਸਮੁੱਚਾ ਇਕਰਾਰਨਾਮਾ

Kshema Kisan Sathi Insurance Policy
 UIN: IRDAN162RPCR0019V01202526

1. ਗੰਭੀਰਤਾ:

ਜੇਕਰ ਇਸ ਨੀਤੀ ਦੇ ਕਿਸੇ ਵੀ ਸੈਕਸ਼ਨ, ਪ੍ਰਬੰਧ ਜਾਂ ਹਿੱਸੇ ਨੂੰ ਉਚਿਤ ਅਧਿਕਾਰ ਖੇਤਰ ਵਾਲੀ ਅਦਾਲਤ ਦੁਆਰਾ ਅਯੋਗ ਜਾਂ ਖਾਰਜ ਮੰਨਿਆ ਜਾਂਦਾ ਹੈ, ਤਾਂ ਇਸ ਨੀਤੀ ਦਾ ਬਾਕੀ ਹਿੱਸਾ ਕਾਇਮ ਰਹੇਗਾ ਅਤੇ ਪੂਰੀ ਤਾਕਤ ਅਤੇ ਪ੍ਰਭਾਵ ਨਾਲ ਜਾਰੀ ਰਹੇਗਾ।

2. ਪੂਰਾ ਇਕਰਾਰਨਾਮਾ:

ਇਹ ਪਾਲਿਸੀ ਬੀਮਾ ਦਾ ਸੰਪੂਰਨ ਇਕਰਾਰਨਾਮਾ ਹੈ। ਇਸ ਪਾਲਿਸੀ ਵਿੱਚ ਕੋਈ ਵੀ ਤਬਦੀਲੀ ਜਾਂ ਤਬਦੀਲੀ ਉਦੋਂ ਤੱਕ ਜਾਇਜ਼ ਜਾਂ ਪ੍ਰਭਾਵਸ਼ਾਲੀ ਨਹੀਂ ਹੋਵੇਗੀ ਜਦੋਂ ਤੱਕ ਕੰਪਨੀ ਦੁਆਰਾ ਲਿਖਤੀ ਰੂਪ ਵਿੱਚ ਪ੍ਰਵਾਨਗੀ ਨਹੀਂ ਦਿੱਤੀ ਜਾਂਦੀ, ਜਿਸ ਦੀ ਪ੍ਰਵਾਨਗੀ ਸਪਸ਼ਟ ਕੀਤੀ ਜਾਵੇਗੀ।

ਸੈਕਸ਼ਨ IX: ਜੇ ਤੁਹਾਨੂੰ ਕਦੇ ਸ਼ਿਕਾਇਤ ਕਰਨ ਦੀ ਜ਼ਰੂਰਤ ਪਵੇ ਤਾਂ ਕੀ ਹੋਵੇਗਾ?

ਅਸੀਂ ਆਸ ਕਰਦੇ ਹਾਂ ਕਿ ਤੁਹਾਨੂੰ ਕਦੇ ਵੀ ਸ਼ਿਕਾਇਤ ਕਰਨ ਦੀ ਜ਼ਰੂਰਤ ਮਹਿਸੂਸ ਨਹੀਂ ਹੋਵੇਗੀ। ਫਿਰ ਵੀ, ਕਈ ਵਾਰ ਚੀਜ਼ਾਂ ਗਲਤ ਹੋ ਜਾਂਦੀਆਂ ਹਨ। ਜਦੋਂ ਉਹ ਅਜਿਹਾ ਕਰਦੇ ਹਨ, ਅਸੀਂ ਤੁਰੰਤ ਜਾਣਨਾ ਚਾਹੁੰਦੇ ਹਾਂ, ਤਾਂ ਜੋ ਅਸੀਂ ਉਨ੍ਹਾਂ ਨੂੰ ਜਿੰਨੀ ਜਲਦੀ ਹੋ ਸਕੇ ਠੀਕ ਕਰ ਸਕੀਏ।

ਸੈਕਸ਼ਨ X: ਜੇਕਰ ਤੁਸੀਂ ਨੋਟਿਸ/ਸਪਸ਼ਟੀਕਰਨ/ਸ਼ਿਕਾਇਤ ਦੇਣਾ ਚਾਹੁੰਦੇ ਹੋ

1. ਧਿਆਨ ਦਿਓ:

ਇਸ ਨੀਤੀ ਦੇ ਤਹਿਤ ਦਿੱਤਾ ਗਿਆ ਕੋਈ ਵੀ ਨੋਟਿਸ, ਨਿਰਦੇਸ਼ ਜਾਂ ਨਿਰਦੇਸ਼ ਲਿਖਤੀ ਰੂਪ ਵਿੱਚ ਹੋਵੇਗਾ ਅਤੇ ਬੀਮਾਕ੍ਰਿਤ ਦੇ ਮਾਮਲੇ ਵਿੱਚ ਹੱਥ, ਡਾਕ, ਈਮੇਲ, ਜੇ ਕੋਈ ਹੋਵੇ, ਦੁਆਰਾ ਇਸ ਨੀਤੀ ਦੇ ਭਾਗ। ਵਿੱਚ ਦਰਸਾਏ ਪਤੇ ਅਤੇ ਈ-ਮੇਲ ਉੱਤੇ ਦਿੱਤਾ ਜਾਵੇਗਾ।

ਕੋਈ ਵੀ ਨੋਟਿਸ ਜਾਂ ਪੱਤਰ ਜੋ ਅਸੀਂ ਮੁੱਖ ਕਰਜ਼ਦਾਰ ਨੂੰ ਦਿੰਦੇ ਹਾਂ, ਉਸ ਨੂੰ ਤੁਹਾਡੇ ਸਾਰਿਆਂ ਨੂੰ ਦਿੱਤਾ ਗਿਆ ਮੰਨਿਆ ਜਾਵੇਗਾ। ਤੁਹਾਡੇ ਵਿੱਚੋਂ ਕਿਸੇ ਇੱਕ ਕਰਜ਼ਦਾਰ ਦੀ ਕੋਈ ਵੀ ਬੇਨਤੀ, ਬਿਆਨ, ਨੁਮਾਇੰਦਗੀ, ਦਾਅਵਾ ਜਾਂ ਕਾਰਵਾਈ ਸਾਰੇ ਕਰਜ਼ਦਾਰਾਂ ਨੂੰ ਬੰਨ੍ਹੇਗੀ।

ਕੰਪਨੀ ਦੇ ਮਾਮਲੇ ਵਿੱਚ: ਕੇ. ਐੱਸ. ਐੱਚ. ਈ. ਐੱਮ. ਏ. ਜਨਰਲ ਇੰਸੂਰੈਂਸ ਲਿਮਟਿਡ, ਨਿਯਮਿਤ. ਦਫਤਰ:
 413, ਚੌਥੀ ਮੰਜ਼ਲ, ਮਾਈ ਹੋਮ ਟਾਇਕੂਨ, ਕੁੰਦਨ ਬਾਗ ਬੇਗੁਮਪੇਟ, ਹੈਦਰਾਬਾਦ, ਤੇਲੰਗਾਨਾ, ਭਾਰਤ-
 500016. ਈ-ਮੇਲ customer.support@kshema.co |

ਨੋਟਿਸ ਅਤੇ ਨਿਰਦੇਸ਼ ਪੇਸਟ ਕਰਨ ਦੇ 7 ਦਿਨਾਂ ਬਾਅਦ ਜਾਂ ਹੱਥ ਨਾਲ ਸਪੁਰਦਗੀ ਜਾਂ ਈ-ਮੇਲ ਦੇ ਮਾਮਲੇ ਵਿੱਚ ਰਸੀਦ ਤੋਂ ਤੁਰੰਤ ਬਾਅਦ ਦਿੱਤੇ ਗਏ ਮੰਨੇ ਜਾਣਗੇ।

2. ਜੇ ਕਿਸੇ ਵੀ ਸਮੇਂ ਤੁਹਾਨੂੰ ਕਿਸੇ ਸਪਸ਼ਟੀਕਰਨ ਜਾਂ ਸਹਾਇਤਾ ਦੀ ਜ਼ਰੂਰਤ ਹੈ

ਤੁਸੀਂ ਆਮ ਕਾਰੋਬਾਰੀ ਘੰਟਿਆਂ ਦੌਰਾਨ ਨੀਤੀ ਉੱਤੇ ਦਰਸਾਏ ਪਤੇ ਉੱਤੇ ਸਾਡੇ ਦਫਤਰਾਂ ਨਾਲ ਸੰਪਰਕ ਕਰ ਸਕਦੇ ਹੋ।

3. ਸ਼ਿਕਾਇਤ ਨਿਵਾਰਣ ਧਾਰਾ

ਜੇ ਤੁਹਾਨੂੰ ਨੀਤੀ, ਜਾਂ ਕਿਸੇ ਵੀ ਮਾਮਲੇ 'ਤੇ ਸਾਡੇ ਫੈਸਲੇ, ਜਾਂ ਦਾਅਵੇ ਨਾਲ ਸਬੰਧਤ ਕਿਸੇ ਵੀ ਮਾਮਲੇ ਬਾਰੇ ਕੋਈ ਪੁੱਛਗਿੱਛ ਜਾਂ ਸ਼ਿਕਾਇਤ ਹੈ, ਤਾਂ ਤੁਸੀਂ ਆਪਣੀ ਸ਼ਿਕਾਇਤ ਨੂੰ ਹੇਠ ਲਿਖੇ ਅਨੁਸਾਰ ਹੱਲ ਕਰ ਸਕਦੇ ਹੋ:

1. ਕਿਸੇ ਵੀ ਪ੍ਰਸ਼ਨ ਦੇ ਹੱਲ ਲਈ, ਤੁਸੀਂ ਸਾਨੂੰ ਸ਼ੇਮਾ ਜਨਰਲ ਇੰਸ਼ੂਰੈਂਸ ਲਿਮਟਿਡ, ਰੈਜੀਡ. ਦਫਤਰ: #413, ਚੌਥੀ ਮੰਜ਼ਲ, ਮਾਈ ਹੋਮ ਟਾਈਕੂਨ, ਕੁੰਦਨ ਬਾਗ, ਬੇਗਮਪੇਟ, ਹਾਈਡ ਵਿਖੇ ਲਿਖ ਕੇ ਪਾਲਿਸੀ ਜਾਰੀ ਕਰਨ ਵਾਲੇ ਦਫਤਰ ਨਾਲ ਸੰਪਰਕ ਕਰ ਸਕਦੇ ਹੋ।
2. ਜੇ ਤੁਸੀਂ ਦਿੱਤੇ ਗਏ ਮਤੇ ਤੋਂ ਸੰਤੁਸ਼ਟ ਨਹੀਂ ਹੋ, ਤਾਂ ਤੁਸੀਂ ਸਾਡੇ ਈ-ਮੇਲ grievance.cell@kshema.co ਜਾਂ gro@kshema.co 'ਤੇ ਜਾ ਸਕਦੇ ਹੋ ਜਾਂ ਸਾਨੂੰ 1800 570 2998 (ਟੋਲ-ਫ੍ਰੀ) 'ਤੇ ਕਾਲ ਕਰ ਸਕਦੇ ਹੋ ਜਾਂ ਸਾਨੂੰ ਗਰੀਵੈਂਕ 'ਤੇ ਲਿਖ ਸਕਦੇ ਹੋ।
3. ਜੇ ਤੁਸੀਂ ਸਾਡੇ ਦੁਆਰਾ ਦਿੱਤੇ ਗਏ ਹੱਲ ਤੋਂ ਸੰਤੁਸ਼ਟ ਨਹੀਂ ਹੋ, ਤਾਂ ਤੁਹਾਡੇ ਕੋਲ <https://www.cioins.co.in> 'ਤੇ ਸ਼ਿਕਾਇਤ ਨਿਵਾਰਣ ਲਈ ਬੀਮਾ ਲੋਕਪਾਲ ਨਾਲ ਸੰਪਰਕ ਕਰਨ ਦਾ ਵਿਕਲਪ ਹੈ।

ਐੱਸ . ਨੰ.	ਸਥਾਨ	ਲੋਕਪਾਲ ਦਾ ਨਾਮ	ਪਦਨਾਮ	ਬੀਮਾ ਲੋਕਪਾਲ ਦਾ ਦਫਤਰ,	ਅਧਿਕਾਰ ਖੇਤਰ	ਟੈਲੀਫੋ ਨ ਨੰ.	ਈਮੇਲ
1.	ਅਹਿਮਦਾ ਬਾਦ	ਸ਼੍ਰੀ ਕੋਲੂ ਵਿਕਾਸ ਰਾਓ	ਬੀਮਾ ਲੋਕਪਾਲ	ਜੀਵਨ ਪ੍ਰਕਾਸ਼ ਬਿਲਡਿੰਗ, 6ਵੀਂ ਮੰਜ਼ਲ, ਤਿਲਕ ਮਾਰਗ, ਰਿਲੀਫ ਰੋਡ, ਅਹਿਮਦਾਬਾਦ-380,001।	ਗੁਜਰਾਤ, ਦਾਦਰਾ ਅਤੇ ਨਗਰ ਹਵੇਲੀ, ਦਮਨ ਅਤੇ ਦੀਵ।	079 - 25501 201/0 2	oio.ahmedabad@cioins.co.in
2.	ਬੰਗਲੌਰ	ਸ਼੍ਰੀਮਤੀ ਨੀਰਜਾ ਕਪੂਰ	ਬੀਮਾ ਲੋਕਪਾਲ	ਜੀਵਨ ਸੌਧਾ ਬਿਲਡਿੰਗ, ਪੀ. ਆਈ. ਡੀ. ਨੰ. 57-27-ਐੱਨ-19 ਗਰਾਊਂਡ ਫਲੋਰ, 19/19, 24ਵੀਂ ਮੇਨ ਰੋਡ, ਜੇ. ਪੀ. ਨਗਰ, ਪਹਿਲਾ ਪੜਾਅ, ਬੰਗਲੁਰੂ-560 078।	ਕਰਨਾਟਕ	080 - 26652 048 / 26652 049	oio.bengaluru@cioins.co.in
3.	ਭੋਪਾਲ	ਸ਼੍ਰੀ ਅਜੈ ਕੁਮਾਰ	ਬੀਮਾ ਲੋਕਪਾਲ	ਪਹਿਲੀ ਮੰਜ਼ਲ, "ਜੀਵਨ ਸਿੱਖਾ", 60-ਬੀ, ਹੇਸ਼ਗਾਬਾਦ ਰੋਡ, ਗਾਇਤਰੀ ਮੰਦਰ ਦੇ ਸਾਹਮਣੇ, ਅਰੇਰਾ ਪਹਾੜੀਆਂ ਭੋਪਾਲ-462 011.	ਮੱਧ ਪ੍ਰਦੇਸ਼, ਛੱਤੀਸਗੜ੍ਹ।	0755 - 27692 01 / 27692 02 / 27692 03	oio.bhopal@cioins.co.in

4.	ਭੁਵਨੇਸ਼ਵਰ	ਸ਼੍ਰੀ. ਬਿੰਬਧਰ ਪ੍ਰਧਾਨ	ਬੀਮਾ ਲੋਕਪਾਲ	62, ਜੰਗਲਾਤ ਪਾਰਕ, ਭੁਵਨੇਸ਼ਵਰ-751,009.	ਓਡੀਸ਼ਾ	0674 - 25964 61 /2596 455/2 59642 9/259 6003	oio.b huba nesw ar@c ioins. co.in
5.	ਚੰਡੀਗੜ੍ਹ	ਸ਼੍ਰੀਮਤੀ ਅਲਕਾ ਝਾਅ	ਬੀਮਾ ਲੋਕਪਾਲ	ਜੀਵਨ ਦੀਪ ਬਿਲਡਿੰਗ ਐੱਸ. ਸੀ. ਓ. 20-27, ਜ਼ਮੀਨੀ ਮੰਜ਼ਲ ਸੈਕਟਰ-17 ਏ, ਚੰਡੀਗੜ੍ਹ-160,017.	ਪੰਜਾਬ, ਹਰਿਆਣਾ (ਗੁਰੂਗ੍ਰਾਮ, ਫਰੀਦਾਬਾਦ, ਸੋਨੀਪਤ ਅਤੇ ਬਹਾਦੁਰਗੜ੍ਹ ਨੂੰ ਛੱਡ ਕੇ), ਹਿਮਾਚਲ ਪ੍ਰਦੇਸ਼, ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ, ਲੱਦਾਖ ਅਤੇ ਚੰਡੀਗੜ੍ਹ।	0172- 27064 68	oio.c handi garh @cioi ns.co .in
6.	ਚੇਨਈ	ਸ਼੍ਰੀ. K.Vinaya k ਰਾਓ	ਬੀਮਾ ਲੋਕਪਾਲ	ਫਾਤਿਮਾ ਅਖਤਰ ਕੋਰਟ, ਚੌਥੀ ਮੰਜ਼ਲ, 453, ਅੰਨਾ ਸਲਾਈ, ਤੇਨਾਮਪੇਟ, ਚੇਨਈ-600 018।	ਤਾਮਿਲਨਾਡੂ, ਪੁਡੂਚੇਰੀ ਟਾਊਨ ਅਤੇ ਕਰਾਈਕਲ (ਜੋ ਪੁਡੂਚੇਰੀ ਦਾ ਹਿੱਸਾ ਹਨ)।	044 - 24333 668 / 24333 678	oio.c henn ai@ci oins. co.in
7.	ਦਿੱਲੀ	ਸ਼੍ਰੀਮਤੀ ਸੁਨੀਤਾ ਸ਼ਰਮਾ	ਬੀਮਾ ਲੋਕਪਾਲ	2/2 ਏ, ਯੂਨੀਵਰਸਲ ਇੰਸੋਰੈਂਸ ਬਿਲਡਿੰਗ, ਆਸਫ ਅਲੀ ਰੋਡ, ਨਵੀਂ ਦਿੱਲੀ-110002।	ਦਿੱਲੀ ਅਤੇ ਹਰਿਆਣਾ ਦੇ ਹੇਠ ਲਿਖੇ ਜ਼ਿਲ੍ਹੇ- ਗੁਰੂਗ੍ਰਾਮ, ਫਰੀਦਾਬਾਦ, ਸੋਨੀਪਤ ਅਤੇ ਬਹਾਦੁਰਗੜ੍ਹ।	011 - 46013 992/2 32135 04/23 23248 1	oio.d elhi@ cioin s.co.i n
8.	ਗੁਹਾਟੀ	ਸ਼੍ਰੀ. ਅਜੈ ਕੁਮਾਰ ਸ਼ਰਮਾ	ਬੀਮਾ ਲੋਕਪਾਲ	ਜੀਵਨ ਨਿਵੇਸ਼, 5ਵੀਂ ਮੰਜ਼ਲ, ਐੱਨ. ਆਰ. ਪਾਨਬਾਜ਼ਾਰ ਓਵਰ ਬ੍ਰਿਜ,	ਅਸਾਮ, ਮੇਘਾਲਿਆ, ਮਣੀਪੁਰ,	0361 - 26322 04 / 26022	oio.g uwah ati@c

				ਐੱਸ. ਐੱਸ. ਰੋਡ, ਗੁਹਾਟੀ-781001 (ਏ. ਐੱਸ. ਐੱਸ. ਏ. ਐੱਸ.)।	ਮਿਜ਼ੋਰਮ, ਅਰੁਣਾਚਲ ਪ੍ਰਦੇਸ਼, ਨਾਗਾਲੈਂਡ ਅਤੇ ਤ੍ਰਿਪੁਰਾ।	05 / 26313 07	ioins. co.in
9.	ਹੈਦਰਾਬਾ ਦ	ਸ਼੍ਰੀਮਤੀ ਜੀ ਸ਼ੋਭਾ ਰੈੱਡੀ	ਬੀਮਾ ਲੋਕਪਾਲ	6-2-46, ਪਹਿਲੀ ਮੰਜ਼ਲ, "ਮੋਇਨ ਕੋਰਟ", ਲੇਨ ਦੇ ਸਾਹਮਣੇ. ਸਲੀਮ ਫੰਕਸ਼ਨ ਪੈਲੇਸ, ਏ. ਸੀ. ਗਾਰਡਜ਼, ਲਕੜੀ-ਕਾ- ਪੁਲ, ਹੈਦਰਾਬਾਦ-500 004।	ਆਂਧਰਾ ਪ੍ਰਦੇਸ਼, ਤੇਲੰਗਾਨਾ, ਯਾਨਮ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਪੁਡੂਚੇਰੀ ਦਾ ਹਿੱਸਾ।	040 - 23312 122 / 23376 991 / 23376 599 / 23328 709 / 23325 325	oio.h ydera bad @cioi ns.co .in
10.	ਜੈਪੁਰ	ਸ਼੍ਰੀ ਸੱਤਿਆਜੀ ਤ ਰਾਜਨ	ਬੀਮਾ ਲੋਕਪਾਲ	ਜੀਵਨ ਨਿਧੀ-॥ ਬੀ. ਐਲ. ਡੀ. ਜੀ., ਜੀ. ਆਰ. ਫਲੋਰ, ਭਵਾਨੀ ਸਿੰਘ ਮਾਰਗ, ਜੈਪੁਰ- 303005।	ਰਾਜਸਥਾਨ	0141 - 27403 63	oio.ja ipur @cioi ns.co .in
11.	ਕੋਚੀ	ਸ਼੍ਰੀ ਪ੍ਰਦੀਪ ਕੁਮਾਰ ਜੈਨ	ਬੀਮਾ ਲੋਕਪਾਲ	10ਵੀਂ ਮੰਜ਼ਲ, ਜੀਵਨ ਪ੍ਰਕਾਸ਼, ਐੱਲ. ਆਈ. ਸੀ. ਬਿਲਡਿੰਗ, ਮਹਾਰਾਜਾ ਕਾਲਜ ਗਰਾਊਂਡ ਦੇ ਸਾਹਮਣੇ, M.G.Road, ਕੋਚੀ-682 011.	ਕੇਰਲ, ਲਕਸ਼ਦੀਪ, ਮਾਹੇ-ਕੇਂਦਰ ਸ਼ਾਸਿਤ ਪ੍ਰਦੇਸ਼ ਪੁਡੂਚੇਰੀ ਦਾ ਇੱਕ ਹਿੱਸਾ।	0484 - 23587 59	oio.er nakul am@ cioin s.co.i n
12.	ਕੋਲਕਾ ਤਾ	ਸ਼੍ਰੀਮਤੀ ਕਿਰਨ ਸਹਦੇਵ	ਬੀਮਾ ਲੋਕਪਾਲ	ਹਿੰਦੁਸਤਾਨ ਬੀ. ਐਲ. ਡੀ. ਜੀ. ਅਨੈਕਸ, ਚੌਥੀ ਮੰਜ਼ਲ, 4, ਸੀ. ਆਰ. ਐਵੇਨਿਊ, ਕੋਲਕਾਤਾ- 700 072.	ਪੱਛਮੀ ਬੰਗਾਲ, ਸਿੱਕਮ, ਅੰਡੇਮਾਨ ਅਤੇ ਨਿਕੋਬਾਰ ਟਾਪੂ।	033 - 22124 339 / 22124 341	oio.k olkat a@ci oins. co.in
	ਖੁਸ਼ਕਿਸ ਮਤ	ਸ਼੍ਰੀ. ਅਤੁਲ ਸਹਾਏ	ਬੀਮਾ ਲੋਕਪਾਲ	ਛੇਵੀਂ ਮੰਜ਼ਲ, ਜੀਵਨ ਭਵਨ, ਪਡਾਅ-2, ਨਵਲ	ਉੱਤਰ ਪ੍ਰਦੇਸ਼ ਦੇ ਜ਼ਿਲ੍ਹੇ: ਲਲਿਤਪੁਰ,		oio.lu ckno w@ci

13.				ਕਿਸ਼ੋਰ ਰੋਡ, ਹਜ਼ਰਤਗੰਜ, ਲਖਨਊ-226001।	ਝਾਂਸੀ, ਮਹੋਬਾ, ਹਮੀਰਪੁਰ, ਬਾਂਦਾ, ਚਿੱਤਰਕੂਟ, ਇਲਾਹਾਬਾਦ, ਮਿਰਜ਼ਾਪੁਰ, ਸੋਨਭੱਦਰ, ਫਤਿਹਪੁਰ, ਪ੍ਰਤਾਪਗੜ੍ਹ, ਜੌਨਪੁਰ, ਵਾਰਾਣਸੀ, ਗਾਜ਼ੀਪੁਰ, ਜਾਲੌਨ, ਕਾਨਪੁਰ, ਲਖਨਊ, ਉਨਾਓ, ਸੀਤਾਪੁਰ।	0522 - 40020 82 / 35006 13	oins. co.in
14.	ਮੁੰਬਈ	ਸ਼੍ਰੀਮਤੀ ਸਰੋਜਨੀ ਐੱਸ. ਦਿਖਲੇ	ਬੀਮਾ ਲੋਕਪਾਲ	ਤੀਜੀ ਮੰਜ਼ਲ, ਜੀਵਨ ਸੇਵਾ ਅਨੈਕਸ, ਐੱਸ. ਵੀ. ਰੋਡ, ਸਾਂਤਾਕਰੁਜ਼ (ਪੱਛਮ), ਮੁੰਬਈ-400 054।	ਮੁੰਬਈ ਦੇ ਵਾਰਡਾਂ ਨੂੰ ਛੱਡ ਕੇ ਮਹਾਨਗਰ ਖੇਤਰ-ਭਾਵ ਐੱਮ/ਈ, ਐੱਮ/ਡਬਲਿਊ, ਐੱਨ, ਐੱਸ ਅਤੇ ਟੀ ਬੀਮਾ ਲੋਕਪਾਲ ਦਾ ਦਫਤਰ ਠਾਣੇ ਅਤੇ ਨਵੀਂ ਮੁੰਬਈ ਦੇ ਖੇਤਰ।	022 - 69038 800/2 7/29/3 1/32/3 3	oio.m umba i@cio ins.c o.in
15.	ਨੋਇਡਾ	ਸ਼੍ਰੀ ਬਿੰਬਧਰ ਪ੍ਰਧਾਨ	ਬੀਮਾ ਲੋਕਪਾਲ	ਭਗਵਾਨ ਸਹਾਏ ਪੈਲੇਸ, ਚੌਥੀ ਮੰਜ਼ਲ, ਮੇਨ ਰੋਡ, ਨਯਾ ਬੰਸ, ਸੈਕਟਰ 15,	ਉੱਤਰਾਖੰਡ ਰਾਜ ਅਤੇ ਉੱਤਰ ਪ੍ਰਦੇਸ਼ ਦੇ ਹੇਠ ਲਿਖੇ ਜ਼ਿਲ੍ਹੇ: ਆਗਰਾ,	0120- 25142 52 / 25142 53	oio.n oida @cioi ns.co .in

				ਜ਼ਿਲ੍ਹਾ: ਗੌਤਮ ਬੁੱਧ ਨਗਰ, U.P-201301।	ਅਲੀਗੜ੍ਹ, ਬਾਗਪਤ, ਬਰੇਲੀ, ਬਿਜਨੌਰ, ਬਦਾਯੂੰ, ਬੁਲੰਦਸ਼ੇਹਰ, ਏਟਾ, ਕੰਨੌਜ, ਮੈਨਪੁਰੀ, ਮਥੁਰਾ, ਮੇਰਠ, ਮੁਰਾਦਾਬਾਦ, ਮੁਜ਼ੱਫਰਨਗਰ, ਜਾਂ		
16.	ਪਟਨਾ	ਸ਼੍ਰੀਮਤੀ ਸੁਸਮਿਤਾ ਮੁਖਰਜੀ	ਬੀਮਾ ਲੋਕਪਾਲ	ਦੂਜੀ ਮੰਜ਼ਲ, ਲਲਿਤ ਭਵਨ, ਬੇਲੀ ਰੋਡ, ਪਟਨਾ 800001।	ਬਿਹਾਰ, ਝਾਰਖੰਡ।	0612- 25470 68	oio.p atna @cioi ns.co .in
17.	ਪੰਨੂ	ਸ਼੍ਰੀ ਸੁਨੀਲ ਜੈਨ	ਬੀਮਾ ਲੋਕਪਾਲ	ਜੀਵਨ ਦਰਸ਼ਨ ਬੀ. ਐਲ. ਡੀ. ਜੀ., ਤੀਜੀ ਮੰਜ਼ਲ, ਸੀ. ਟੀ. ਐੱਸ. ਨੰਬਰ. 195 ਤੋਂ 198, ਐੱਨ. ਸੀ. ਕੇਲਕਰ ਰੋਡ, ਨਾਰਾਇਣ ਪੇਠ, ਪੁਣੇ- 411 030।	ਨਵੀਂ ਮੁੰਬਈ, ਠਾਣੇ ਜ਼ਿਲ੍ਹਾ, ਪਾਲਘਰ ਜ਼ਿਲ੍ਹਾ, ਰਾਏਗੜ੍ਹ ਜ਼ਿਲ੍ਹਾ ਅਤੇ ਮੁੰਬਈ ਮਹਾਨਗਰ ਖੇਤਰ ਨੂੰ ਛੱਡ ਕੇ ਗੋਆ ਰਾਜ ਅਤੇ ਮਹਾਰਾਸ਼ਟਰ ਰਾਜ	020- 24471 175	oio.p une @cioi ns.co .in
18.	ਠਾਣੇ	ਸ਼੍ਰੀ ਉਮੇਸ਼ ਸਿਨਹਾ	ਬੀਮਾ ਲੋਕਪਾਲ	ਦੂਜੀ ਮੰਜ਼ਲ, ਜੀਵਨ ਚਿੰਤਾਮਣੀ ਬਿਲਡਿੰਗ, ਵਸੰਤਰਾਓ ਨਾਇਕ ਮਹਾਮਰਗ, ਠਾਣੇ (ਪੱਛਮ)-400604	ਨਵੀਂ ਮੁੰਬਈ, ਠਾਣੇ ਜ਼ਿਲ੍ਹਾ, ਰਾਏਗੜ੍ਹ ਜ਼ਿਲ੍ਹਾ, ਪਾਲਘਰ ਜ਼ਿਲ੍ਹਾ ਅਤੇ ਮੁੰਬਈ ਦੇ ਵਾਰਡਾਂ ਦਾ ਖੇਤਰ, ਐੱਮ/ਪੂਰਬ,	022- 20812 868/6 9	oio.th ane@ cioin s.co.i n

Kshema Kisan Sathi Insurance Policy

UIN: IRDAN162RPCR0019V01202526

					ਐੱਮ/ਪੱਛਮ, ਐੱਨ, ਐੱਸ ਅਤੇ ਟੀ।		
--	--	--	--	--	----------------------------------	--	--

* ਨੋਟ: ਜਿਵੇਂ ਕਿ ਉੱਪਰ ਦਿੱਤੇ ਲੋਕਪਾਲ ਸੰਪਰਕ ਵੇਰਵੇ ਸਮੇਂ-ਸਮੇਂ 'ਤੇ ਬਦਲ ਸਕਦੇ ਹਨ, ਅਸੀਂ ਸੁਝਾਅ ਦਿੰਦੇ ਹਾਂ ਕਿ ਤੁਸੀਂ ਇੱਕ ਅੱਪਡੇਟ ਕੀਤੀ ਸੂਚੀ ਲਈ <https://www.cioins.co.in> ਦਾ ਹਵਾਲਾ ਲਓ।

ਸਾਡੇ ਨਾਲ ਸੰਪਰਕ ਕਰੋ

ਸ਼ੇਮਾ ਜਨਰਲ ਇੰਸ਼ੂਰੈਂਸ ਲਿਮਿਟਡ

ਪਤਾ-ਜਿਵੇਂ ਕਿ ਨੀਤੀ ਅਨੁਸੂਚੀ ਵਿੱਚ ਦੱਸਿਆ ਗਿਆ ਹੈ

ਵੈੱਬ-www.Kshema.co

ਈ-ਮੇਲ: ਜਿਵੇਂ ਕਿ ਨੀਤੀ ਅਨੁਸੂਚੀ ਵਿੱਚ ਜ਼ਿਕਰ ਕੀਤਾ ਗਿਆ ਹੈ

ਗਾਹਕ ਸੇਵਾ: customer.support@kshema.co

kshema